

MSME PULSE

ਅਕਤੂਬਰ 2020

ਵਿਸ਼ਲੇਸ਼ਣ ਸੰਬੰਧੀ ਸੰਪਰਕ
ਟ੍ਰਾਂਸਯੂਨੀਅਨ ਸਿਬਿਲ
ਵਿਪੁਲ ਮਹਾਜਨ

vipul.mahajan@transunion.com

ਸਲੋਨੀ ਸਿਨਹਾ

saloni.sinha@transunion.com

ਸਿਡਬੀ

ਰੰਗਦਾਸ ਪ੍ਰਭਾਵਤੀ

erdav@sidbi.in

ਵਿਸ਼ਾ - ਸੂਚੀ

- 02- ਕਾਰਜਕਾਰੀ ਸੰਖੇਪ
- 04- ਐੱਮਐੱਸਐੱਮਈ ਦਾ ਕਰਜ਼ਾ ਪੋਰਟਫੋਲੀਓ ਰੁਝਾਨ
- 05- ਭੂਗੋਲ: ਐੱਮਐੱਸਐੱਮਈ ਕਰਜ਼ੇ ਵਿੱਚ ਕ੍ਰੈਡਿਟ ਵਾਧਾ
- 06- ਐੱਮਐੱਸਐੱਮਈ ਕਰਜ਼ਾ ਬਾਜ਼ਾਰ ਸ਼ੇਅਰ: ਐੱਨਬੀਐੱਫਸੀ ਬਾਜ਼ਾਰ ਸ਼ੇਅਰ ਨੂੰ ਗੁਆ ਰਹੇ ਹਨ
- 07- ਐੱਮਐੱਸਐੱਮਈ ਕਰਜ਼ੇ ਉੱਤੇ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈਸੀਐੱਲਜੀਐੱਸ) ਦਾ ਪ੍ਰਭਾਵ
- 10- ਕੋਵਿਡ ਦੌਰਾਨ ਐੱਮਐੱਸਐੱਮਈ ਨੂੰ ਕਰਜ਼ਾ ਦੇਣ ਵਾਲੇ ਉਦਯੋਗ ਵਿੱਚ ਵਿਵਹਾਰਕ ਬਦਲਾਅ
- 18- ਐੱਮਐੱਸਐੱਮਈ ਕਰਜ਼ੇ ਵਿੱਚ ਐੱਨਪੀਏ ਰੁਝਾਨ
- 20- ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਲਚਕੀਲੇ ਬਣੇ ਰਹੇ
- 23- ਐੱਮਐੱਸਐੱਮਈ ਦਾ ਸੈਕਟੋਰਲ ਜੋਖਮ ਮੁਲਾਂਕਣ
- 24- ਸਿੱਟਾ



ਕਾਰਜਕਾਰੀ ਸੰਖੇਪ

ਈਸੀਐੱਲਜੀਐੱਸ ਨੇ ਐੱਮਐੱਸਐੱਮਈ ਵਿੱਚ ਕਰੈਡਿਟ ਨਿਵੇਸ਼ ਨੂੰ ਉਤਸ਼ਾਹਤ ਕੀਤਾ: ਕੋਵਿਡ-19 ਮਹਾਮਾਰੀ ਦੇ ਕਾਰਨ ਲੋਕਡਾਊਨ ਲੱਗਣ ਤੋਂ ਬਾਅਦ ਐੱਮਐੱਸਐੱਮਈ ਵਿੱਚ ਕ੍ਰੈਡਿਟ ਸੰਚਾਰਨ ਤੇਜ਼ੀ ਨਾਲ ਘਟਣ ਲੱਗਿਆ। ਈਸੀਐੱਲਜੀਐੱਸ ਸਕੀਮ ਦੇ ਲਾਗੂ ਹੋਣ ਨਾਲ ਲੋੜੀਂਦਾ ਉਤਸ਼ਾਹ ਵਧਿਆ ਅਤੇ ਮਈ 2020 ਵਿੱਚ ਇਸਦੇ ਐਲਾਨ ਤੋਂ ਬਾਅਦ ਐੱਮਐੱਸਐੱਮਈ ਵਿੱਚ ਕ੍ਰੈਡਿਟ ਸੰਚਾਰਨ ਨੂੰ ਮੁੜ ਸੁਰਜੀਤ ਕਰਨ ਵਿੱਚ ਮਹੱਤਵਪੂਰਣ ਸਹਾਇਤਾ ਮਿਲੀ। ਇਸ ਸਕੀਮ ਦੁਆਰਾ ਪ੍ਰਭਾਵਿਤ ਹੋ ਕੇ, ਜਨਤਕ ਖੇਤਰ ਦੇ ਬੈਂਕਾਂ ਨੇ ਫਰਵਰੀ, 2020 ਨਾਲੋਂ ਜੂਨ, 2020 ਵਿੱਚ ਐੱਮਐੱਸਐੱਮਈ ਨੂੰ 2.6 ਗੁਣਾ ਜ਼ਿਆਦਾ ਕਰਜ਼ਾ ਰਾਸ਼ੀ ਵੰਡੀ। ਇੱਥੋਂ ਤੱਕ ਕਿ ਜੂਨ, 2020 ਵਿੱਚ ਨਿੱਜੀ ਖੇਤਰ ਦੇ ਬੈਂਕਾਂ ਦੁਆਰਾ ਐੱਮਐੱਸਐੱਮਈ ਦੇ ਹਿੱਸੇ ਵਿੱਚ ਕੀਤੀ ਗਈ ਕਰਜ਼ਾ ਵੰਡ ਫਰਵਰੀ, 2020 ਵਾਲੇ ਪੱਧਰਾਂ 'ਤੇ ਵਾਪਸ ਆ ਗਈ ਸੀ।

ਜਿਨ੍ਹਾਂ ਭੂਗੋਲਿਕ ਖੇਤਰਾਂ ਵਿੱਚ ਲੋਕਡਾਊਨ ਘੱਟ ਸਖਤੀ ਨਾਲ ਲਾਗੂ ਹੋਏ ਹਨ, ਉਨ੍ਹਾਂ ਖੇਤਰਾਂ ਵਿੱਚ ਕ੍ਰੈਡਿਟ ਸੰਚਾਰਨ ਦੀ ਹਾਲਤ ਤੁਲਨਾਤਮਕ ਤੌਰ 'ਤੇ ਬਿਹਤਰ ਹੈ ਅਤੇ ਕ੍ਰੈਡਿਟ ਬਕਾਏ ਵਿੱਚ ਘੱਟ ਗਿਰਾਵਟ ਆਈ: ਲੋਕਡਾਊਨ ਦੌਰਾਨ ਮੈਟਰੋ ਖੇਤਰਾਂ ਵਿੱਚ ਐੱਮਐੱਸਐੱਮਈ ਕਰਜ਼ੇ ਵਿੱਚ ਸਭ ਤੋਂ ਤੇਜ਼ੀ ਨਾਲ ਗਿਰਾਵਟ ਆਈ ਅਤੇ ਈਸੀਐੱਲਜੀਐੱਸ ਤੋਂ ਬਾਅਦ ਵੀ ਪੁਨਰ-ਸੁਰਜੀਤੀ ਦੀ ਦਰ ਘੱਟ ਰਹੀ ਹੈ। ਜਦੋਂ ਕਿ ਜੂਨ, 20 ਲਈ ਸ਼ਹਿਰੀ, ਅਰਧ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਵੰਡੇ ਗਏ ਐੱਮਐੱਸਐੱਮਈ ਕਰਜ਼ਿਆਂ ਦੀ ਗਿਣਤੀ ਫਰਵਰੀ, 2020 ਤੋਂ 3 ਗੁਣਾ ਵੱਧ ਹੈ, ਇਹ ਮੈਟਰੋ ਖੇਤਰਾਂ ਲਈ 1.86 ਗੁਣਾ ਸੀ।

ਅਜਿਹਾ ਹੀ ਰੁਝਾਨ ਸੂਬਾ ਪੱਧਰ 'ਤੇ ਦੇਖਿਆ ਜਾਂਦਾ ਹੈ - ਅਰਥਾਤ ਬਿਹਾਰ, ਝਾਰਖੰਡ, ਪੰਜਾਬ ਅਤੇ ਕੇਰਲ ਸੂਬਿਆਂ ਲਈ, ਜੂਨ - 2020 ਵਿੱਚ ਵੰਡੇ ਗਏ ਐੱਮਐੱਸਐੱਮਈ ਕਰਜ਼ਿਆਂ ਦੀ ਗਿਣਤੀ ਫਰਵਰੀ, 2020 ਦੇ ਮੁਕਾਬਲੇ ਚਾਰ ਗੁਣਾ ਵੱਧ ਹੈ; ਜਦੋਂ ਕਿ ਮਹਾਰਾਸ਼ਟਰ ਅਤੇ ਦਿੱਲੀ ਲਈ ਇਹ ਉਸੇ ਸਮੇਂ ਲਈ ਕ੍ਰਮਵਾਰ 1.86 ਅਤੇ 1.06 ਗੁਣਾ ਹੈ।

ਮਾਈਕਰੋ ਕਰਜ਼ਾ ਸੈਗਮੈਂਟ ਨੇ ਬਕਾਇਆ ਕ੍ਰੈਡਿਟ ਵਿੱਚ ਸਭ ਤੋਂ ਘੱਟ ਗਿਰਾਵਟ ਦਰਸਾਈ: 16.94 ਲੱਖ ਕਰੋੜ ਰੁਪਏ 'ਤੇ, ਕੁੱਲ ਐੱਮਐੱਸਐੱਮਈ ਕ੍ਰੈਡਿਟ ਬਕਾਇਆ ਜੂਨ 20 ਤੱਕ ਸਾਲ ਦਰ ਸਾਲ 5.7% ਘਟਿਆ। ਹਾਲਾਂਕਿ, ਲਘੂ ਕਰਜ਼ਾ ਸੈਗਮੈਂਟ ਵਿੱਚ ਜੂਨ 20 ਤੱਕ 4.5 ਲੱਖ ਕਰੋੜ ਰੁਪਏ ਨਾਲ ਸਾਲ ਦਰ ਸਾਲ 1% ਦਾ ਵਾਧਾ ਹੋਇਆ। ਜਦੋਂ ਕਿ ਈਸੀਐੱਲਜੀਐੱਸ ਤੋਂ ਸਾਰੇ ਐੱਮਐੱਸਐੱਮਈ ਉੱਪ - ਸੈਗਮੈਂਟਾਂ ਨੂੰ ਲਾਭ ਪਹੁੰਚਾਇਆ, ਜਾਰੀ ਕੀਤੇ ਗਏ ਕਰਜ਼ਿਆਂ ਵਿੱਚੋਂ ਫਰਵਰੀ, 20 ਤੋਂ ਜੂਨ 20 ਮਹੀਨੇ ਤੱਕ ਲਘੂ ਕਰਜ਼ਿਆਂ ਨੂੰ 3 ਗੁਣਾ ਦਾ ਵਾਧਾ ਹੋਇਆ।

ਐੱਮਐੱਸਐੱਮਈ ਦੁਆਰਾ ਜਾਰੀ ਕੀਤੇ ਗਏ ਨਵੇਂ ਕਰਜ਼ਿਆਂ ਵਿੱਚ ਐੱਨਬੀਐੱਫਸੀ ਪਛੜ ਗਏ ਅਤੇ ਬਾਜ਼ਾਰ ਹਿੱਸੇਦਾਰੀ ਵਿੱਚ ਕਮੀ ਆਈ: ਜਦੋਂ ਕਿ ਪੀਐੱਸਬੀ ਅਤੇ ਪ੍ਰਾਈਵੇਟ ਬੈਂਕਾਂ ਦੁਆਰਾ ਜਾਰੀ ਕੀਤੇ ਭੁਗਤਾਨ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ 'ਤੇ ਵਾਪਸ ਆ ਗਏ ਹਨ, ਐੱਨਬੀਐੱਫਸੀ ਦੁਆਰਾ ਜੂਨ 20 ਵਿੱਚ ਫਰਵਰੀ 20 ਦੇ ਪੱਧਰ ਦਾ ਸਿਰਫ 20% ਦਾ ਹੀ ਭੁਗਤਾਨ ਕੀਤਾ ਗਿਆ ਹੈ। ਨਤੀਜੇ ਵਜੋਂ, ਐੱਨਬੀਐੱਫਸੀ ਨੇ ਪੀਐੱਸਬੀ ਅਤੇ ਪ੍ਰਾਈਵੇਟ ਬੈਂਕਾਂ ਦੇ ਕੋਲ ਆਪਣਾ ਕ੍ਰੈਡਿਟ ਮਾਰਕੀਟ ਸ਼ੇਅਰ ਗੁਆ ਦਿੱਤਾ ਹੈ। ਅਸੀਂ ਉਮੀਦ ਕਰ ਸਕਦੇ ਹਾਂ ਕਿ ਜੂਨ 20 ਤੱਕ ਦੀਆਂ ਪੁੱਛਗਿੱਛਾਂ ਵਿੱਚ ਸੁਧਾਰ ਹੋਣ ਕਾਰਨ ਐੱਨਬੀਐੱਫਸੀ ਦੁਆਰਾ ਜਾਰੀ ਕੀਤੀ ਗਈ ਰਕਮ ਵਿੱਚ ਜੁਲਾਈ 20 ਤੱਕ ਫਰਵਰੀ, 20 ਦੇ 40% ਦੇ ਪੱਧਰ ਤੱਕ ਅਤੇ ਜੁਲਾਈ, ਅਗਸਤ, 20 ਤੱਕ 60% ਤੱਕ ਸੁਧਾਰ ਹੋ ਸਕਦਾ ਹੈ।



ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਕੇਵਿਡ-19 ਮਹਾਮਾਰੀ ਦੇ ਦੌਰਾਨ ਲਚਕੀਲੇ ਰਹੇ: ਮਾਰਚ -20 ਤੋਂ ਜੂਨ -20 ਤੱਕ ਮਹਾਮਾਰੀ ਤੋਂ ਬਾਅਦ ਦੇ 4 ਮਹੀਨਿਆਂ ਦੇ ਸਮੇਂ ਵਿੱਚ, ਸੀਐੱਮਆਰ-1 ਤੋਂ ਸੀਐੱਮਆਰ-3 ਦੇ ਸੁਪਰ-ਪ੍ਰਾਈਮ ਸੈਗਮੈਂਟ ਵਿੱਚ ਟਰਮ ਲੇਨ 'ਤੇ 25% ਖੁੰਝੀਆਂ ਅਦਾਇਗੀਆਂ ਦੀਆਂ ਸਭ ਤੋਂ ਘੱਟ ਉਦਾਹਰਣਾਂ ਹਨ; ਅਤੇ ਸੀਐੱਮਆਰ-7 ਤੋਂ ਸੀਐੱਮਆਰ-10 ਦੇ ਸਬ-ਪ੍ਰਾਈਮ ਸੈਗਮੈਂਟ ਵਿੱਚ ਕੈਸ਼ ਕ੍ਰੈਡਿਟ / ਓਵਰ ਡਰਾਫਟ ਸਹੂਲਤਾਂ 'ਤੇ 36%, ਸੀਐੱਮਆਰ-4 ਤੋਂ ਸੀਐੱਮਆਰ-6 ਦੇ ਪ੍ਰਮੁੱਖ ਸੈਗਮੈਂਟ ਵਿੱਚ ਸੁਪਰ-ਪ੍ਰਾਈਮ ਨਾਲੋਂ ਉੱਚ ਵਰਤੋਂ ਦਰ ਦੀਆਂ ਸ਼੍ਰੇਣੀਆਂ ਵਿੱਚ ਸੀਐੱਮਆਰ -1 ਤੋਂ ਸੀਐੱਮਆਰ -3 ਨਾਲੋਂ ਤੁਲਨਾਤਮਕ ਤੌਰ 'ਤੇ ਵੱਧ ਟ੍ਰਾਂਜ਼ੀਸ਼ਨ ਹੈ। ਇਸ ਲਈ, ਜੇ ਖੁੰਝੀਆਂ ਅਦਾਇਗੀਆਂ ਅਤੇ ਵੱਧ ਰਹੀਆਂ ਵਰਤੋਂ ਦਰਾਂ ਨੂੰ ਤਣਾਅ ਦੇ ਸ਼ੁਰੂਆਤੀ ਸੰਕੇਤਾਂ ਵਜੋਂ ਮੰਨਿਆ ਜਾਂਦਾ ਹੈ ਤਾਂ ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਮਹਾਮਾਰੀ ਦੁਆਰਾ ਪੈਦਾ ਹੋਈ ਆਰਥਿਕ ਰੁਕਾਵਟਾਂ ਦੇ ਬਾਵਜੂਦ ਮੁਕਾਬਲਤਨ ਵਧੇਰੇ ਲਚਕੀਲੀਆਂ ਰਹੀਆਂ।

ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਸਾਰੇ ਸੈਕਟਰਾਂ ਵਿੱਚ ਮੌਜੂਦ ਹਨ: ਅਸੀਂ ਕੇਵਿਡ-19 ਨਾਲ ਸੰਬੰਧਤ ਤਣਾਅ ਦੀ ਮਿਤੀ 07 ਸਤੰਬਰ 2020 ਨੂੰ ਰੈਜ਼ੋਲਿਊਸ਼ਨ ਫਰੇਮਵਰਕ 'ਤੇ ਮਾਹਰ ਕਮੇਟੀ ਦੀ ਰਿਪੋਰਟ ਵਿੱਚ ਦਰਜ ਕੀਤੇ ਗਏ ਐੱਮਐੱਸਐੱਮਈ ਦੇ ਸੀਐੱਮਆਰ ਵੰਡ ਦਾ ਵਿਸ਼ਲੇਸ਼ਣ ਕੀਤਾ ਹੈ। ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਲੇਜਿਸਟਿਕਸ, ਹੇਟਲ- ਰੈਸਟੋਰੈਂਟ- ਟੂਰਿਜ਼ਮ ਅਤੇ ਮਾਈਨਿੰਗ ਵਰਗੇ ਸੈਕਟਰਾਂ ਵਿੱਚ ਸੁਪਰ -ਪ੍ਰਾਈਮ ਐੱਮਐੱਸਐੱਮਈ ਦਾ ਅਨੁਪਾਤ ਮੁਕਾਬਲਤਨ ਤੌਰ 'ਤੇ ਘੱਟ ਹੈ। ਜਦੋਂ ਕਿ ਕੈਮੀਕਲ ਅਤੇ ਫਾਰਮਾਸਿਊਟੀਕਲ, ਮੈਨੂਫੈਕਚਰਿੰਗ ਅਤੇ ਆਟੋ ਕੰਪੋਨੈਂਟਸ, ਮੈਨੂਫੈਕਚਰਿੰਗ ਅਤੇ ਡੀਲਰਸ਼ਿਪ ਵਰਗੇ ਸੈਕਟਰਾਂ ਵਿੱਚ ਸੁਪਰ -ਪ੍ਰਾਈਮ ਐੱਮਐੱਸਐੱਮਈ ਦਾ ਅਨੁਪਾਤ ਮੁਕਾਬਲਤਨ ਸਭ ਤੋਂ ਵੱਡਾ ਹੈ। ਪਰ, ਸੈਕਟਰਾਂ ਵਿੱਚ ਐੱਮਐੱਸਐੱਮਈ ਦੀ ਬਹੁਗਿਣਤੀ ਢਾਂਚਾਗਤ ਤੌਰ 'ਤੇ ਮਜ਼ਬੂਤ ਹੈ ਅਤੇ ਮੌਜੂਦਾ ਆਰਥਿਕ ਚੁਣੌਤੀਆਂ ਵਿੱਚ ਬਿਹਤਰ ਹੈ।

ਕ੍ਰੈਡਿਟ ਪੁੱਛਗਿੱਛਾਂ ਦੀ ਸੀਐੱਮਆਰ ਦੀ ਵੰਡ ਅਗਸਤ - 20 ਵਿੱਚ ਫ਼ਰਵਰੀ - 2020 ਦੇ ਪੱਧਰ ਤੋਂ ਵੱਧ ਜੇਖਮ ਵੱਲ ਵਧੀ ਹੈ: ਪੀਐੱਸਬੀ, ਨਿੱਜੀ ਬੈਂਕਾਂ ਅਤੇ ਐੱਨਬੀਐੱਫ਼ਸੀ ਲਈ ਸੀਐੱਮਆਰ ਵੰਡ ਸੀਐੱਮਆਰ -1 ਤੋਂ ਸੀਐੱਮਆਰ-3 ਸ਼੍ਰੇਣੀ ਵਿੱਚ ਸੁਪਰ-ਪ੍ਰਾਈਮ ਐੱਮਐੱਸਐੱਮਈ ਲਈ ਘੱਟ ਗਈ ਹੈ ਅਤੇ ਸਬ-ਪ੍ਰਾਈਮ ਐੱਮਐੱਸਐੱਮਈ ਲਈ ਸੀਐੱਮਆਰ-7 ਤੋਂ ਸੀਐੱਮਆਰ-10 ਸ਼੍ਰੇਣੀ ਵਿੱਚ ਫ਼ਰਵਰੀ 20 ਦੇ ਮੁਕਾਬਲੇ ਅਗਸਤ 20 ਵਿੱਚ ਵਧੀ ਹੈ। ਐੱਨਬੀਐੱਫ਼ਸੀ ਤੋਂ ਸਬ-ਪ੍ਰਾਈਮ ਪੁੱਛਗਿੱਛ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ - ਫ਼ਰਵਰੀ - 2020 ਵਿੱਚ 15% ਤੋਂ ਅਗਸਤ ਦੇ ਮਹੀਨੇ ਵਿੱਚ 24% ਤੱਕ। ਪੀਐੱਸਬੀ ਨੇ ਸੁਪਰ-ਪ੍ਰਾਈਮ ਪੁੱਛਗਿੱਛਾਂ ਵਿੱਚ ਸਭ ਤੋਂ ਵੱਧ ਗਿਰਾਵਟ ਦਰਸਾਈ - ਫ਼ਰਵਰੀ 2020 ਵਿੱਚ 38% ਤੋਂ ਅਗਸਤ, 2020 ਵਿੱਚ 32%। ਹਾਲਾਂਕਿ, ਮਹੀਨੇ ਤੋਂ ਮਹੀਨੇ ਬਾਅਦ ਹਰ ਕਿਸਮ ਦੇ ਕਰਜ਼ਦਾਤਾ ਵਿੱਚ ਸੀਐੱਮਆਰ ਦੀ ਦਿਸ਼ਾ ਫ਼ਰਵਰੀ, 20 ਵੱਲ ਮੁੜ ਪਈ ਹੈ।

ਐੱਮਐੱਸਐੱਮਈ ਸੈਗਮੈਂਟ ਦੇ ਐੱਨਪੀਏ ਦੀਆਂ ਦਰਾਂ ਜੂਨ 20 ਲਈ ਮਾਰਚ 20 ਤੋਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਹਨ: ਜ਼ਿਆਦਾਤਰ ਐੱਮਐੱਸਐੱਮਈ ਸੈਗਮੈਂਟਾਂ ਲਈ ਜੂਨ - 20 ਵਿੱਚ ਐੱਨਪੀਏ ਦੀਆਂ ਦਰਾਂ ਮਾਰਚ - 20 ਦੇ ਪੱਧਰ ਨਾਲੋਂ ਮਾਮੂਲੀ ਜਿਹੀਆਂ ਜ਼ਿਆਦਾ ਹਨ, ਪਰ ਇਹ ਰੁਝਾਨ ਮਾਰਚ 19 ਦੇ ਮੁਕਾਬਲੇ ਜੂਨ 19 ਦੇ ਰੁਝਾਨ ਨਾਲ ਮੇਲ ਖਾਂਦਾ ਹੈ, ਇਹ ਰੁਝਾਨ ਪਿਛਲੇ ਸਾਲ ਦੌਰਾਨ ਦੇਖਿਆ ਗਿਆ ਸੀ। ਐੱਨਬੀਐੱਫ਼ਸੀ ਨੇ ਐੱਮਐੱਸਐੱਮਈ ਦੇ ਐੱਨਪੀਏ ਦੀਆਂ ਦਰਾਂ ਵਿੱਚ ਆਪਣੇ ਜੂਨ - 19 ਦੇ 5.8% ਦੇ ਪੱਧਰ ਦੀ ਤੁਲਨਾ ਵਿੱਚ ਜੂਨ - 20 ਲਈ 9.7% ਦੀ ਤੇਜ਼ੀ ਨਾਲ ਵਾਧਾ ਦਰਸਾਇਆ ਹੈ। ਪ੍ਰਾਈਵੇਟ ਬੈਂਕਾਂ ਦੀਆਂ ਐੱਨਪੀਏ ਦੀਆਂ ਦਰਾਂ ਵੀ ਜੂਨ - 20 ਵਿੱਚ ਵਧ ਕੇ 5.8% ਹੋ ਗਈਆਂ ਹਨ, ਜੋ ਕਿ ਜੂਨ - 19 ਵਿੱਚ 4.6% ਸਨ।



ਐੱਮਐੱਸਐੱਮਈ ਉਧਾਰ ਪੋਰਟਫੋਲੀਓ ਰੁਝਾਨ

ਭਾਰਤ ਵਿੱਚ ਕੁਲ ਆਨ-ਬੈਲੈਂਸ ਸ਼ੀਟ ਵਪਾਰਕ ਉਧਾਰ ਐਕਸਪੋਜ਼ਰ ਜੂਨ 20 ਵਿੱਚ 67.03 ਲੱਖ ਕਰੋੜ ਰਿਹਾ ਜੋ ਕਿ ਜੂਨ 19 ਦੇ 69.77 ਲੱਖ ਕਰੋੜ ਤੋਂ ਮਾਮੂਲੀ ਘੱਟ ਹੈ। ਐੱਮਐੱਸਐੱਮਈ ਸੈਗਮੈਂਟ ਵਿੱਚ ਜੂਨ 20 ਨੂੰ 16.94 ਲੱਖ ਕਰੋੜ ਕ੍ਰੈਡਿਟ ਐਕਸਪੋਜ਼ਰ 'ਤੇ ਹੈ ਅਤੇ ਬਹੁਤੇ ਛੋਟੇ ਅਤੇ ਲਘੂ1 ਸਬ-ਸੈਗਮੈਂਟਾਂ ਨੂੰ ਛੱਡ ਕੇ, ਐੱਮਐੱਸਐੱਮਈ ਦੇ ਉਧਾਰ ਦੇ ਜ਼ਿਆਦਾਤਰ ਸਬ-ਸੈਗਮੈਂਟਾਂ ਵਿੱਚ ਕਰੈਡਿਟ ਐਕਸਪੋਜ਼ਰ ਵਿੱਚ ਕਮੀ ਵੇਖੀ ਗਈ ਹੈ। ਵੱਡੇ ਕਾਰਪੋਰੇਟ ਸੈਗਮੈਂਟ ਵਿੱਚ ਜੂਨ - 20 ਵਿੱਚ 50.09 ਲੱਖ ਕਰੋੜ ਦਾ ਕਰਜ਼ ਐਕਸਪੋਜ਼ਰ ਹੋਇਆ ਹੈ ਅਤੇ ਜੂਨ - 19 ਤੋਂ ਜੂਨ - 20 ਦੀ ਮਿਆਦ ਵਿੱਚ ਸਾਲ ਦਰ ਸਾਲ ਦੇ ਘਟਣ ਵਿੱਚ 3.3% ਦੀ ਕਮੀ ਆਈ ਹੈ।

ਐਗਰੀਗੇਟਿਵ 1: ਬੈਲੈਂਸ-ਸ਼ੀਟ ਵਪਾਰਕ ਕ੍ਰੈਡਿਟ ਐਕਸਪੋਜ਼ਰ 'ਤੇ (ਲੱਖ ਕਰੋੜ ਵਿੱਚ)

	Very Small <₹10 Lakhs	Micro 1 ₹10-50 Lakhs	Micro 2 ₹50 Lakhs- 1 Crores	Small ₹1-10 Crores	Medium1 ₹10-25 Crores	Medium2 ₹25-50 Crores	Large >₹50 Crores	Overall
Jun'18	0.78	1.91	1.30	6.51	3.27	2.67	44.90	61.33
Sep'18	0.82	2.02	1.37	6.84	3.38	2.75	48.93	66.11
Dec'18	0.85	2.10	1.42	7.04	3.45	2.78	49.99	67.63
Mar'19	0.88	2.18	1.48	7.29	3.55	2.87	52.33	70.59
Jun'19	0.88	2.14	1.45	7.23	3.48	2.79	51.79	69.77
Sep'19	0.89	2.20	1.47	7.25	3.47	2.78	51.50	69.57
Dec'19	0.92	2.23	1.50	7.33	3.48	2.77	51.49	69.73
Mar'20	0.93	2.19	1.45	7.02	3.33	2.62	52.03	69.58
Jun'20	0.91	2.17	1.42	6.81	3.18	2.46	50.09	67.03
Y-o-Y growth	3.2%	1.0%	-1.9%	-5.8%	-8.7%	-11.8%	-3.3%	-3.9%


* ਮਾਈਕਰੋ ਸੈਗਮੈਂਟ ਵਿੱਚ ਬਹੁਤ ਛੋਟੀਆਂ, ਮਾਈਕਰੋ 1 ਅਤੇ ਮਾਈਕਰੋ 2 ਸੈਗਮੈਂਟ ਅਤੇ ਮੱਧਮ ਸੈਗਮੈਂਟ ਜਿਸ ਵਿੱਚ ਮੱਧਮ ਸੈਗਮੈਂਟ 1 ਅਤੇ ਮੱਧਮ ਸੈਗਮੈਂਟ 2 ਸ਼ਾਮਲ ਹਨ.



ਭੂਗੋਲ: ਐੱਮਐੱਸਐੱਮਈ ਉਧਾਰ ਵਿੱਚ ਕ੍ਰੈਡਿਟ ਵਾਧਾ


ਐੱਮਐੱਸਐੱਮਈ ਕ੍ਰੈਡਿਟ ਬਕਾਏ ਵਿੱਚ ਵਾਧਾ ਦਰ ਸਾਰੇ ਖੇਤਰਾਂ ਵਿੱਚ ਸੰਗੜ ਗਈ ਹੈ। ਮੈਟਰੋ ਅਤੇ ਸ਼ਹਿਰੀ ਖੇਤਰਾਂ ਵਿੱਚ ਕ੍ਰੈਡਿਟ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਵੀ ਵਾਧਾ ਦਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਪਰ ਮੈਟਰੋ ਅਤੇ ਸ਼ਹਿਰੀ ਖੇਤਰਾਂ ਦੀ ਤੁਲਨਾ ਵਿੱਚ ਘੱਟ ਦਰ 'ਤੇ ਗਿਰਾਵਟ ਦੇਖਣ ਨੂੰ ਮਿਲੀ ਹੈ।

ਐਗਜ਼ੀਬਿਟ 2: ਖੇਤਰ-ਅਨੁਸਾਰ ਐੱਮਐੱਸਐੱਮਈ ਨੂੰ ਸਾਲ ਦਰ ਸਾਲ ਕ੍ਰੈਡਿਟ ਵਾਧਾ



ਰਾਜ-ਅਨੁਸਾਰ ਐੱਮਐੱਸਐੱਮਈ ਪੋਰਟਫੋਲੀਓ ਵਾਧਾ ਦਰ ਦਰਸਾਉਂਦੀ ਹੈ ਕਿ ਬਹੁਤ ਸਾਰੇ ਰਾਜਾਂ ਵਿੱਚ ਕਰਜ਼ਾ ਬਕਾਇਆ ਸੰਗੜ ਗਿਆ ਹੈ। ਸਿਖਰਲੇ 18 ਰਾਜਾਂ ਨੂੰ ਐੱਮਐੱਸਐੱਮਈ ਕ੍ਰੈਡਿਟ ਬਕਾਇਆ ਦੇ ਕ੍ਰਮ ਵਿੱਚ ਦਰਸਾਇਆ ਗਿਆ ਹੈ। ਮਹਾਰਾਸ਼ਟਰ ਅਤੇ ਉਸ ਤੋਂ ਬਾਅਦ ਗੁਜਰਾਤ ਵਿੱਚ ਵਾਧੇ ਵਿੱਚ ਸਭ ਤੋਂ ਵੱਧ ਗਿਰਾਵਟ ਆਈ। ਜਦਕਿ ਛੱਤੀਸਗੜ੍ਹ ਅਤੇ ਬਿਹਾਰ ਵਿੱਚ ਐੱਮਐੱਸਐੱਮਈ ਪੋਰਟਫੋਲੀਓ ਵਿੱਚ ਮਾਮੂਲੀ ਵਾਧਾ ਹੋਇਆ ਹੈ।


ਐਗਜ਼ੀਬਿਟ 3: ਰਾਜ - ਅਨੁਸਾਰ ਐੱਮਐੱਸਐੱਮਈ ਨੂੰ ਸਾਲ ਦਰ ਸਾਲ ਕ੍ਰੈਡਿਟ ਵਾਧਾ



ਐੱਮਐੱਸਐੱਮਈ ਉਧਾਰ ਮਾਰਕੀਟ ਸ਼ੇਅਰ: ਐੱਨਬੀਐੱਫਸੀ ਦਾ ਮਾਰਕੀਟ ਸ਼ੇਅਰ ਘਟਿਆ

ਪਬਲਿਕ ਸੈਕਟਰ ਬੈਂਕ (ਪੀਐੱਸਬੀ) ਰਵਾਇਤੀ ਤੌਰ 'ਤੇ ਐੱਮਐੱਸਐੱਮਈ ਸੈਕਟਰ ਦੇ ਪ੍ਰਮੁੱਖ ਕਰਜ਼ਾਦਾਤਾ ਰਹੇ ਹਨ। ਪਰ ਪਿਛਲੇ ਕੁਝ ਸਾਲਾਂ ਤੋਂ ਖਾਸ ਰੁਝਾਨ ਇਹ ਹੈ ਕਿ ਪ੍ਰਾਈਵੇਟ ਬੈਂਕਾਂ ਅਤੇ ਐੱਨਬੀਐੱਫਸੀ ਨੇ ਐੱਮਐੱਸਐੱਮਈ ਖੇਤਰ ਨੂੰ ਕਰਜ਼ੇ ਦਾ ਵੱਡਾ ਹਿੱਸਾ ਦੇਣ ਲਈ ਪੀਐੱਸਬੀ ਦਾ ਜ਼ੋਰਦਾਰ ਮੁਕਾਬਲਾ ਕੀਤਾ ਹੈ। ਹਾਲਾਂਕਿ, ਕੋਵਿਡ-19 ਮਹਾਮਾਰੀ ਅਤੇ ਸਰਕਾਰ ਦੁਆਰਾ ਐਲਾਨੇ ਗਏ ਸਟੀਮੂਲਸ ਪੈਕੇਜਾਂ ਕਾਰਨ ਦੇਸ਼ ਭਰ ਵਿੱਚ ਲੈਕਡਾਊਨ ਤੋਂ ਬਾਅਦ ਇਹ ਰੁਝਾਨ ਬਦਲ ਗਿਆ ਹੈ। ਪੀਐੱਸਬੀ ਨੇ ਮਾਰਕੀਟ ਸ਼ੇਅਰ ਨੂੰ ਵਧਾ ਲਿਆ ਹੈ, ਜੋ ਮਾਰਚ 20 ਵਿੱਚ 49.0% ਤੋਂ ਵਧ ਕੇ ਜੂਨ 20 ਵਿੱਚ 51.6% ਤੱਕ ਹੋ ਗਿਆ ਹੈ। ਪ੍ਰਾਈਵੇਟ ਬੈਂਕ ਵੀ ਆਪਣੇ ਮਾਰਕੀਟ ਸ਼ੇਅਰ ਦਾ ਵਿਸਥਾਰ ਕਰ ਰਹੇ ਹਨ। ਹਾਲਾਂਕਿ, ਐੱਨਬੀਐੱਫਸੀ ਨੇ ਆਪਣੇ ਪੋਰਟਫੋਲੀਓ ਦੇ ਕ੍ਰੈਡਿਟ ਬਕਾਏ ਵਿੱਚ ਮੁਕਾਬਲਤਨ ਤੇਜ਼ੀ ਨਾਲ ਗਿਰਾਵਟ ਵੇਖੀ ਹੈ, ਜਿਸ ਨਾਲ ਉਨ੍ਹਾਂ ਦਾ ਐੱਮਐੱਸਐੱਮਈ ਦੇ ਉਧਾਰ ਉਦਯੋਗ ਵਿੱਚ ਮਾਰਕੀਟ ਸ਼ੇਅਰ ਘੱਟ ਗਿਆ ਹੈ।


ਐਗਜ਼ੀਬਿਟ 4: 2 ਸਾਲਾਂ ਤੋਂ ਐੱਮਐੱਸਐੱਮਈ ਵਿੱਚ ਕਰਜ਼ਦਾਤਾਵਾਂ ਦਾ ਅਨੁਪਾਤਕ ਹਿੱਸਾ



* ਹੋਰ ਕਰਜ਼ਦਾਤਾ ਜਿਨ੍ਹਾਂ ਨੂੰ ਮਾਰਕੀਟ ਸ਼ੇਅਰ ਵਿਸ਼ਲੇਸ਼ਣ ਵਿੱਚੋਂ ਬਾਹਰ ਰੱਖਿਆ ਗਿਆ ਹੈ।

ਐੱਮਐੱਸਐੱਮਈ ਸਬ-ਸੈਗਮੈਂਟਾਂ ਵਿੱਚ ਕਰਜ਼ਦਾਤਾਵਾਂ ਦੀ ਹਿੱਸੇਦਾਰੀ: ਪੀਐੱਸਬੀ ਮਾਈਕਰੋ ਸੈਗਮੈਂਟ ਦੇ ਕਰਜ਼ਦਾਰਾਂ ਨੂੰ ਕ੍ਰੈਡਿਟ ਪ੍ਰਦਾਨ ਕਰਨ ਵਿੱਚ ਪ੍ਰਮੁੱਖ ਯੋਗਦਾਨ ਵਜੋਂ ਲਗਭਗ 60% ਹਿੱਸੇਦਾਰ ਹਨ। ਪੀਐੱਸਬੀ ਮਾਈਕਰੋ ਇੰਟਰਪ੍ਰਾਈਜ਼ਿਜ਼ ਦੀ ਵਿੱਤੀ ਸ਼ਮੂਲੀਅਤ ਨੂੰ ਸਮਰੱਥ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਛੋਟੇ ਕਰਜ਼ੇ ਲੈਣ ਵਾਲਿਆਂ ਵਿੱਚ ਪੀਐੱਸਬੀ ਅਤੇ ਪ੍ਰਾਈਵੇਟ ਬੈਂਕਾਂ ਦਾ ਹਿੱਸਾ ਕ੍ਰਮਵਾਰ 47% ਅਤੇ 44% ਹੈ। ਦਰਮਿਆਨੇ ਸੈਗਮੈਂਟ, ਜਿਸ ਵਿੱਚ ਐੱਮਐੱਸਐੱਮਈ ਦਾ ਵੱਡੇ ਆਕਾਰ ਦਾ ਕਰਜ਼ਾ ਹੈ, ਇਸ ਉੱਤੇ ਫਿਰ ਪੀਐੱਸਬੀ ਦਾ ਬਹੁਤ ਜ਼ਿਆਦਾ ਦਬਦਬਾ ਹੈ।

ਐਗਜ਼ੀਬਿਟ 5: ਜੂਨ 20 ਤੱਕ ਐੱਮਐੱਸਐੱਮਈ ਸੈਗਮੈਂਟਾਂ ਵਿੱਚ ਕਰਜ਼ਦਾਤਾਵਾਂ ਦਾ ਹਿੱਸਾ




ਐੱਮਐੱਸਐੱਮਈ ਨੂੰ ਕਰਜ਼ ਦੇਣ 'ਤੇ ਐੱਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਯੋਜਨਾ (ਈਸੀਐੱਲਜੀਐੱਸ) ਦਾ ਪ੍ਰਭਾਵ

ਭਾਰਤ ਸਰਕਾਰ ਦੁਆਰਾ ਆਰੰਭ ਕੀਤੀ ਗਈ ਆਤਮ ਨਿਰਭਰ ਭਾਰਤ ਪਹਿਲਕਦਮੀ ਵਿੱਚ ਐੱਮਐੱਸਐੱਮਈ ਸੈਕਟਰ ਨੂੰ ਮੁੜ ਉਭਾਰਨ ਅਤੇ ਵਧਾਵਾ ਦੇਣ ਲਈ ਦਖਲ ਦਿੱਤਾ ਗਿਆ ਹੈ। ਦਖਲ ਵਿੱਚ ਐੱਮਐੱਸਐੱਮਈ ਨੂੰ ਫੰਡਾਂ ਦੁਆਰਾ ਇਕੁਇਟੀ ਨਿਵੇਸ਼, ਤਣਾਅ ਵਾਲੇ ਐੱਮਐੱਸਐੱਮਈ ਲਈ ਸਬਆਰਡੀਨੇਟ ਕਰਜ਼ੇ, ਟਰਨਓਵਰ ਅਤੇ ਨਿਵੇਸ਼ ਦੇ ਆਧਾਰ 'ਤੇ ਐੱਮਐੱਸਐੱਮਈ ਪਰਿਭਾਸ਼ਾ, ਸਰਕਾਰ ਅਤੇ ਪੀਐੱਸਯੂ ਦੁਆਰਾ ਐੱਮਐੱਸਐੱਮਈ ਦੇ ਬਕਾਏ 45 ਦਿਨਾਂ ਵਿੱਚ ਕਲਿਰ ਕਰਨ ਅਤੇ ਐੱਮਐੱਸਐੱਮਈ ਨੂੰ ਗਾਰੰਟੀਸੁਦਾ ਐੱਮਰਜੈਂਸੀ ਕ੍ਰੈਡਿਟ ਲਾਈਨ ਪ੍ਰਦਾਨ ਕਰਨਾ ਸ਼ਾਮਲ ਹੈ। ਸਾਰੇ ਦਖਲਾਂ ਵਿੱਚੋਂ, ਐੱਮਐੱਸਐੱਮਈ ਨੂੰ ਉਧਾਰ ਦੇਣ ਵਾਲੇ ਈਕੋਸਿਸਟਮ ਨੇ ਐੱਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਯੋਜਨਾ (ਈਸੀਐੱਲਜੀਐੱਸ) ਦੀ ਵਿਆਪਕ ਢੰਗ ਨਾਲ ਵਰਤੋਂ ਕੀਤੀ। ਈਸੀਐੱਲਜੀਐੱਸ ਬਾਰੇ ਨਵੀਨਤਮ ਜਾਣਕਾਰੀ ਅਤੇ ਕਾਰਜਸ਼ੀਲ ਦਿਸ਼ਾ-ਨਿਰਦੇਸ਼ ਇਸਦੀ ਵੈਬਸਾਈਟ eclgs.com 'ਤੇ ਉਪਲਬਧ ਹਨ। ਈਸੀਐੱਲਜੀਐੱਸ ਦੀਆਂ ਮੁੱਖ ਗੱਲਾਂ ਇਹ ਹਨ:

1. ਇਹ 3 ਲੱਖ ਕਰੋੜ / 31 ਅਕਤੂਬਰ ਤੱਕ ਦੀ ਕ੍ਰੈਡਿਟ ਗਾਰੰਟੀ ਪ੍ਰਦਾਨ ਕਰਦਾ ਹੈ, ਜਿਸ 'ਤੇ ਵੀ ਪਹਿਲਾਂ ਐੱਮਐੱਸਐੱਮਈ ਉਧਾਰ ਪਹੁੰਚ ਜਾਂਦਾ ਹੈ।
2. ਉਹ ਐੱਮਐੱਸਐੱਮਈ ਜਿਨ੍ਹਾਂ ਦੇ 29 ਫਰਵਰੀ, 2020 ਤੱਕ ਦੇ ਸਾਰੇ ਕਰਜ਼ਦਾਰਾਂ ਦੇ ਸਾਂਝੇ ਬਕਾਇਆ ਕਰਜ਼ 50 ਕਰੋੜ ਤੱਕ ਅਤੇ ਵਿੱਤ ਵਰ੍ਹੇ 2019-20 ਲਈ 250 ਕਰੋੜ ਰੁਪਏ ਤੱਕ ਸਾਲਾਨਾ ਟਰਨਓਵਰ ਹਨ, ਉਹ ਯੋਗ ਹਨ।
3. ਇਸ ਸਕੀਮ ਅਧੀਨ ਯੋਗ ਬਣਨ ਲਈ ਉਧਾਰ ਲੈਣ ਵਾਲਿਆਂ ਦੇ ਖਾਤਿਆਂ ਦੇ ਬਕਾਏ 29 ਫਰਵਰੀ, 2020 ਤੋਂ 60 ਦਿਨਾਂ ਦੇ ਵਿੱਚ-ਵਿੱਚ ਜਾਂ ਇਸ ਦੇ ਬਰਾਬਰ ਹੋਣੇ ਚਾਹੀਦੇ ਹਨ, ਭਾਵ ਉਹ ਸਾਰੇ ਕਰਜ਼ਦਾਰਾਂ ਜਿਨ੍ਹਾਂ ਨੂੰ 29 ਫਰਵਰੀ, 2020 ਤੱਕ ਕਿਸੇ ਵੀ ਉਧਾਰ ਦੇਣ ਵਾਲੇ ਦੁਆਰਾ ਐੱਸਐੱਮਏ 2 ਜਾਂ ਐੱਨਪੀਏ ਵਜੋਂ ਸ਼੍ਰੇਣੀਬੱਧ ਨਾ ਕੀਤਾ ਗਿਆ ਹੋਵੇ, ਉਹ ਯੋਜਨਾ ਲਈ ਯੋਗ ਹਨ।
4. ਐੱਮਐੱਸਐੱਮਈ ਜੋ 29 ਫਰਵਰੀ, 2020 ਤੱਕ ਕੁੱਲ 50 ਕਰੋੜ ਤੱਕ ਦੇ ਉਨ੍ਹਾਂ ਦੇ ਬਕਾਇਆ ਕਰਜ਼ਿਆਂ ਵਿੱਚੋਂ 20% ਤੱਕ ਲੈਣ ਦੇ ਯੋਗ ਹਨ, ਬਸ਼ਰਤ ਕਰਜ਼ਾ ਲੈਣ ਵਾਲੇ ਸਾਰੇ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ।

ਮਈ, 2020 ਵਿੱਚ ਆਤਮ ਨਿਰਭਰ ਭਾਰਤ ਪਹਿਲਕਦਮੀ ਦੀ ਘੋਸ਼ਣਾ ਕੀਤੀ ਗਈ ਅਤੇ ਈਸੀਐੱਲਜੀਐੱਸ ਦੇ ਸੰਚਾਲਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਐੱਮਐੱਸਐੱਮਈ ਉਧਾਰ 'ਤੇ ਈਸੀਐੱਲਜੀਐੱਸ ਦਾ ਅਸਰ ਜੂਨ 20 ਤੋਂ ਬਾਅਦ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਕਰਜ਼ਦਾਰਾਂ ਦੁਆਰਾ ਕ੍ਰੈਡਿਟ ਪੁੱਛਗਿੱਛ ਦੀ ਗਿਣਤੀ ਤੁਰੰਤ ਵਧ ਗਈ ਅਤੇ ਲੋਕਡਾਊਨ ਦੇ ਸਮੇਂ ਦੌਰਾਨ ਨੀਵੇਂ ਪੱਧਰ ਦੇ ਮੁਕਾਬਲੇ ਉੱਚ ਪੱਧਰ 'ਤੇ ਕਾਇਮ ਹਨ।


ਐਗਜ਼ੀਬਿਟ 6: ਫਰਵਰੀ 20 ਨੂੰ ਸੂਚੀਬੱਧ ਕਰਜ਼ਦਾਰਾਂ ਸਮੂਹ ਦੁਆਰਾ ਵਪਾਰਕ ਕ੍ਰੈਡਿਟ ਪੁੱਛਗਿੱਛ ਦੀ ਗਿਣਤੀ ਵਿੱਚ ਮਹੀਨਾ ਦਰ ਮਹੀਨਾ ਤਬਦੀਲੀ



ਫਰਵਰੀ 20 ਦੀ ਪੁੱਛਗਿੱਛ ਨੂੰ 1 'ਤੇ ਦਰਸਾਇਆ ਗਿਆ ਹੈ। ਲੋਕਡਾਊਨ ਪੜਾਅ ਵਿੱਚ, ਸਾਰੇ ਕਰਜ਼ਦਾਤਾ ਸਮੂਹਾਂ ਵਿੱਚ ਪੁੱਛਗਿੱਛ ਪ੍ਰਭਾਵਿਤ ਹੋਈ। ਹਾਲਾਂਕਿ, ਲੋਕਡਾਊਨ ਪੜਾਅ ਦੌਰਾਨ ਪੀਐੱਸਬੀ 'ਤੇ ਮੁਕਾਬਲਤਨ ਸਭ ਤੋਂ ਘੱਟ ਅਸਰ ਹੋਇਆ ਸੀ। ਈਸੀਐੱਲਜੀਐੱਸ ਦੀ ਸ਼ੁਰੂਆਤ ਤੋਂ ਬਾਅਦ, ਪੀਐੱਸਬੀ ਸਕੀਮ ਉੱਤੇ ਪ੍ਰਤੀਕਰਮ ਕਰਨ ਵਾਲੇ ਸਭ ਤੋਂ ਪਹਿਲੇ ਸਨ ਅਤੇ ਜੂਨ - 20 ਵਿੱਚ ਉਨ੍ਹਾਂ ਦੀ ਕ੍ਰੈਡਿਟ ਪੁੱਛਗਿੱਛ ਫਰਵਰੀ ਦੇ ਨਾਲੋਂ 1.9 ਗੁਣਾ ਵਧ ਗਈ ਸੀ। ਪ੍ਰਾਈਵੇਟ ਬੈਂਕਾਂ ਦੀ ਜੁਲਾਈ 2020 ਵਿੱਚ ਪੁੱਛਗਿੱਛ ਵਾਲੀਅਮ ਨਾਲ ਕ੍ਰੈਡਿਟ ਪੁੱਛਗਿੱਛ ਵਿੱਚ ਹੌਲੀ ਹੌਲੀ ਵਾਧਾ ਹੋਇਆ ਜੋ ਫਰਵਰੀ ਵਾਲੇ ਪੱਧਰ 'ਤੇ ਵਾਪਸ ਆ ਗਿਆ ਸੀ। ਐੱਨਬੀਐੱਫਸੀ ਨੇ ਵੀ ਹੌਲੀ ਹੌਲੀ ਈਸੀਐੱਲਜੀਐੱਸ ਦਾ ਲਾਭ ਲਿਆ ਹੈ, ਪਰ ਹਾਲੇ ਉਨ੍ਹਾਂ ਵੱਲੋਂ ਆਪਣੇ ਕੋਵਿਡ ਤੋਂ ਪਹਿਲਾਂ ਦੇ ਪੱਧਰ ਨੂੰ ਮੁੜ ਪ੍ਰਾਪਤ ਕਰਨਾ ਬਾਕੀ ਹੈ।


ਐੱਮਐੱਸਐੱਮਈ ਨੂੰ ਦਿੱਤੇ ਗਏ ਕਰਜ਼ਿਆਂ ਵਿੱਚ ਵੀ ਪੁੱਛਗਿੱਛ ਦਾ ਰੁਝਾਨ ਝਲਕਦਾ ਹੈ। ਮਾਈਕਰੋ ਸੈਗਮੈਂਟ ਵਿੱਚ ਛੋਟੇ ਅਤੇ ਦਰਮਿਆਨੇ ਸੈਗਮੈਂਟ ਦੇ ਮੁਕਾਬਲੇ ਵਧੇਰੇ ਕਰਜ਼ੇ ਵੰਡਣ ਦੀ ਮਾਤਰਾ ਵੇਖੀ ਗਈ ਹੈ। ਹਾਲਾਂਕਿ, ਕਰਜ਼ੇ ਦੀ ਰਕਮ ਵੰਡਣ (ਮੁੱਲ) ਦੇ ਹਿਸਾਬ ਨਾਲ ਜੂਨ 20 ਵਿੱਚ ਛੋਟੇ ਸੈਗਮੈਂਟ ਲਈ ਸਭ ਤੋਂ ਵੱਧ ਕਰਜ਼ਾ ਵੰਡਿਆ ਗਿਆ ਹੈ।

ਐਗਜ਼ੀਬਿਟ 7: ਐੱਮਐੱਸਐੱਮਈ ਸਬ-ਸੈਗਮੈਂਟ ਵਿੱਚ ਫਰਵਰੀ 20 ਨੂੰ ਸੂਚੀਬੱਧ ਕੀਤੇ ਗਏ ਮਹੀਨਾ ਦਰ ਮਹੀਨਾ ਕਰਜ਼ੇ (ਮੁੱਲ ਦੁਆਰਾ)





ਜੂਨ 20 ਵਿੱਚ ਜਾਰੀ ਕੀਤੀ ਗਈ ਐਸਤਨ ਕਰਜ਼ੇ ਦੀ ਰਕਮ ਫਰਵਰੀ 20 ਦੀ ਐਸਤਨ ਕਰਜ਼ੇ ਦੀ ਰਕਮ ਨਾਲੋਂ ਬਹੁਤ ਘੱਟ ਹੈ ਜੋ ਈਸੀਐੱਲਜੀਐੱਸ ਦੇ 20% ਕੈਪਿੰਗ ਦੇ ਕਾਰਨ ਹੈ। ਪਰ, ਇਸ ਕੈਪਿੰਗ ਦੇ ਨਾਲ ਵੀ ਐੱਮਐੱਸਐੱਮਈ ਸਾਰੇ ਸਬ-ਸੈਗਮੈਂਟਾਂ ਲਈ ਜਾਰੀ ਕੀਤੇ ਕਰਜ਼ੇ ਦੀ ਕੁੱਲ ਰਕਮ ਫਰਵਰੀ - 20 ਦੇ ਮੁਕਾਬਲੇ ਜੂਨ - 20 ਲਈ ਵਧੇਰੇ ਹੈ। ਹਾਲਾਂਕਿ, ਕਰਜ਼ੇ ਦੀ ਵੱਡੀ ਰਕਮ ਦੇ ਰੁਝਾਨ ਕਰਜ਼ਦਾਤਾ ਸਮੂਹਾਂ ਵਿੱਚ ਇਕਸਾਰ ਨਹੀਂ ਹਨ। ਕ੍ਰੈਡਿਟ ਪੁੱਛਗਿੱਛਾਂ ਦੀ ਤਰ੍ਹਾਂ, ਪੀਐੱਸਬੀ ਨੇ ਜੂਨ - 20 ਵਿੱਚ ਫਰਵਰੀ 20 ਦੇ ਮੁਕਾਬਲੇ 2.63 ਗੁਣਾ ਕਰਜ਼ੇ ਦੀ ਵਧੇਰੇ ਰਕਮ ਵੰਡੀ ਹੈ। ਪ੍ਰਾਈਵੇਟ ਬੈਂਕ ਫਰਵਰੀ 20 ਤੋਂ ਪਹਿਲਾਂ ਜਾਰੀ ਕੀਤੀ ਗਈ ਰਕਮ ਦੇ ਪੱਧਰ 'ਤੇ ਵਾਪਸ ਆ ਗਏ ਹਨ। ਐੱਨਬੀਐੱਫਸੀ ਜੂਨ 20 ਵਿੱਚ ਫਰਵਰੀ 20 ਦੇ ਵਿੱਤੀ ਰਕਮ ਦੇ ਸਿਰਫ 0.2 ਗੁਣਾ 'ਤੇ ਵਾਪਸ ਪਰਤਣ ਦੇ ਯੋਗ ਹੋਏ ਹਨ। ਪਰ, ਅਸੀਂ ਉਮੀਦ ਕਰ ਸਕਦੇ ਹਾਂ ਕਿ ਐੱਨਬੀਐੱਫਸੀ ਦੀਆਂ ਵੱਡੀਆਂ ਰਕਮਾਂ ਵਿੱਚ ਬਿਹਤਰ ਸੁਧਾਰ ਹੋਵੇਗਾ, ਕਿਉਂਕਿ ਉਨ੍ਹਾਂ ਦੀ ਪੁੱਛਗਿੱਛ ਜੂਨ - 20 ਵਿੱਚ ਫਰਵਰੀ - 20 ਦੇ 0.4 ਗੁਣਾ ਦੇ ਮੁਕਾਬਲੇ, ਜੁਲਾਈ - 20 ਅਤੇ ਅਗਸਤ - 20 ਵਿੱਚ 0.6 ਗੁਣਾ ਸੀ।

ਐਗਜ਼ੀਬਿਟ 8: ਕਰਜ਼ਾ ਦੇਣ ਵਾਲੇ ਸਮੂਹ ਵਿੱਚ ਫ਼ਰਵਰੀ 20 ਨੂੰ ਸੂਚੀਬੱਧ ਕੀਤੇ ਗਏ ਮਹੀਨਾ ਦਰ ਮਹੀਨਾ ਕਰਜ਼ੇ (ਮੁੱਲ ਦੁਆਰਾ)



ਕ੍ਰੈਡਿਟ ਜੋਖਮ ਦੇ ਨਜ਼ਰੀਏ ਤੋਂ, ਈਸੀਐੱਲਜੀਐੱਸ ਅਧੀਨ ਵੰਡੇ ਗਏ ਕਰਜ਼ਿਆਂ ਦੀ 100% ਕ੍ਰੈਡਿਟ ਗਾਰੰਟੀ ਹੈ। ਪਰ, ਇਹ ਤੱਥ ਕਿ 81% ਯੋਗ ਐੱਮਐੱਸਐੱਮਈ ਢਾਂਚਾਗਤ ਤੌਰ 'ਤੇ ਮਜ਼ਬੂਤ ਸੀਐੱਮਆਰ-6 ਨਾਲ ਸੰਬੰਧਤ ਹਨ ਜਾਂ ਬਿਹਤਰ ਹਨ, ਜੋ ਸਕੀਮ ਵਿੱਚ ਵਿਸ਼ਵਾਸ ਪ੍ਰਦਾਨ ਕਰਦੇ ਹਨ। ਸਬ-ਸੈਗਮੈਂਟਾਂ ਵਿੱਚ, ਮਾਈਕਰੋ ਸੈਗਮੈਂਟ ਵਿੱਚ ਸੀਐੱਮਆਰ-6 ਜਾਂ ਇਸ ਤੋਂ ਬਿਹਤਰ ਵਾਲੀਆਂ 82% ਕੰਪਨੀਆਂ ਦਾ ਵੱਡਾ ਹਿੱਸਾ ਹੈ, ਜਦੋਂ ਕਿ ਮੱਧਮ ਸੈਗਮੈਂਟ ਵਿੱਚ ਸੀਐੱਮਆਰ-6 ਜਾਂ ਇਸ ਤੋਂ ਬਿਹਤਰ ਵਾਲੀਆਂ 61% ਕੰਪਨੀਆਂ ਦਾ ਤੁਲਨਾਤਮਕ ਤੌਰ 'ਤੇ ਘੱਟ ਹਿੱਸਾ ਹੈ। ਜਦੋਂ ਉਦਯੋਗ ਪੱਧਰੀ ਪੇਰਟਫੋਲੀਓ ਵੰਡ ਨਾਲ ਤੁਲਨਾ ਕੀਤੀ ਜਾਂਦੀ ਹੈ, ਤਾਂ ਸੁਪਰ-ਪ੍ਰਾਈਮ, ਪ੍ਰਾਈਮ ਅਤੇ ਸਬ-ਪ੍ਰਾਈਮ ਵਿੱਚ ਐੱਮਐੱਸਐੱਮਈ ਕ੍ਰਮਵਾਰ 18%, 49% ਅਤੇ 33% ਹਨ।

ਐਗਜ਼ੀਬਿਟ 9: ਉਦਯੋਗ ਦੇ ਸਾਰੇ ਅਤੇ ਈਸੀਐੱਲਜੀਐੱਸ ਲਈ ਯੋਗ ਐੱਮਐੱਸਐੱਮਈ ਲਈ ਸੀਐੱਮਆਰ-2 ਦੁਆਰਾ ਫ਼ਰਵਰੀ 20 ਤੱਕ ਐੱਮਐੱਸਐੱਮਈ ਦੀ ਪੇਰਟਫੋਲੀਓ ਵੰਡ



² ਐੱਮਐੱਸਐੱਮਈ ਨੂੰ ਸੀਐੱਮਆਰ ਦੇ ਆਧਾਰ 'ਤੇ ਵੰਡਿਆ ਗਿਆ ਹੈ, ਸੁਪਰ-ਪ੍ਰਾਈਮ: ਸੀਐੱਮਆਰ 1 ਤੋਂ ਸੀਐੱਮਆਰ 3, ਪ੍ਰਾਈਮ: ਸੀਐੱਮਆਰ 4 ਤੋਂ ਸੀਐੱਮਆਰ 6 ਅਤੇ ਸਬ-ਪ੍ਰਾਈਮ ਸੀਐੱਮਆਰ 7 ਤੋਂ ਸੀਐੱਮਆਰ 10

³ ਯੋਗ ਐੱਮਐੱਸਐੱਮਈ 50 ਕਰੋੜ ਜਾਂ ਇਸਤੋਂ ਘੱਟ ਕੁੱਲ ਕ੍ਰੈਡਿਟ ਐਕਸਪੋਜ਼ਰ ਵਾਲੀਆਂ ਅਤੇ 29 ਫ਼ਰਵਰੀ 20 ਤੱਕ 60 ਜਾਂ ਇਸਤੋਂ ਘੱਟ ਦਿਨ ਪੁਰਾਣੇ ਬਕਾਏ ਵਾਲੀਆਂ ਐੱਮਐੱਸਐੱਮਈ ਹਨ




ਐੱਮਐੱਸਐੱਮਈ ਨੂੰ ਉਧਾਰ ਦੇਣ ਵਾਲੇ ਉਦਯੋਗ ਵਿੱਚ ਕੋਵਿਡ ਸਮੇਂ ਵਿੱਚ ਵਿਵਹਾਰਕ ਤਬਦੀਲੀਆਂ

ਕੋਵਿਡ ਨੇ ਐੱਮਐੱਸਐੱਮਈ ਨੂੰ ਉਧਾਰ ਦੇਣ ਵਾਲੇ ਈਕੋਸਿਸਟਮ ਵਿੱਚ ਬਹੁਤ ਸਾਰੇ ਵਿਵਹਾਰਕ ਬਦਲਾਅ ਲਿਆਂਦੇ ਹਨ। ਉੱਭਰਦੀ ਸਥਿਤੀ ਪ੍ਰਤੀ ਗਾਹਕ ਵਿਵਹਾਰ, ਗਾਹਕ ਪ੍ਰੋਫਾਈਲ ਅਤੇ ਕਰਜ਼ਦਾਤਾਵਾਂ ਦੇ ਜਵਾਬ ਨੇ ਐੱਮਐੱਸਐੱਮਈ ਨੂੰ ਉਧਾਰ ਦੇਣ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ ਹੈ।

ਕ੍ਰੈਡਿਟ ਪੁੱਛਗਿੱਛਾਂ 'ਤੇ ਦੇਸ਼-ਵਿਆਪੀ ਲੋਕਡਾਊਨ ਦਾ ਪ੍ਰਭਾਵ ਅਪ੍ਰੈਲ 20 ਅਤੇ ਮਈ 20 ਲਈ ਦਿਸਦਾ ਹੈ। ਪਰ, ਈਸੀਐੱਲਜੀਐੱਸ ਸਕੀਮ ਦੇ ਸਟੀਮੂਲਸ ਪੈਕੇਜ ਨੇ ਪੁੱਛਗਿੱਛ ਨੂੰ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਵਾਪਸ ਲੈ ਜਾਣ ਵਿੱਚ ਸਹਾਇਤਾ ਕੀਤੀ ਹੈ। ਅਗਸਤ 2020 ਵਿੱਚ ਕੀਤੀ ਗਈ ਪੁੱਛਗਿੱਛ ਫਰਵਰੀ 2020 ਦੀ ਪੁੱਛਗਿੱਛ ਦਾ 0.86 ਗੁਣਾ ਹੈ ਅਤੇ ਜਿਵੇਂ ਕਿ ਐੱਮਐੱਸਐੱਮਈ ਪਲਸ ਦੇ ਈਸੀਐੱਲਜੀਐੱਸ ਸੈਕਸ਼ਨ ਵਿੱਚ ਵਿਚਾਰਿਆ ਗਿਆ ਹੈ, ਜੂਨ - 20 ਵਿੱਚ ਸਿਖਰ 'ਤੇ ਪੀਐੱਸਬੀ ਸਨ, ਜੁਲਾਈ -20 ਵਿੱਚ ਪ੍ਰਾਈਵੇਟ ਬੈਂਕ ਅਤੇ ਅਗਸਤ 2020 ਵਿੱਚ ਐੱਨਬੀਐੱਫਸੀ ਸਨ।


ਐਗਜ਼ੀਬਿਟ 10: ਫਰਵਰੀ 20 ਨੂੰ ਸੂਚੀਬੱਧ ਵਪਾਰਕ ਕ੍ਰੈਡਿਟ ਪੁੱਛਗਿੱਛ ਵਿੱਚ ਮਹੀਨਾ ਦਰ ਮਹੀਨਾ ਤਬਦੀਲੀ



ਖੇਤਰ ਭਰ ਵਿੱਚ ਕ੍ਰੈਡਿਟ ਪੁੱਛਗਿੱਛ

ਭੂਗੋਲ ਨੂੰ ਹੋਰ ਅੱਗੇ ਸਮਝਦੇ ਹੋਏ, ਇਹ ਦੇਖਿਆ ਗਿਆ ਹੈ ਕਿ ਮੈਟਰੋ ਸ਼ਹਿਰ ਅਪ੍ਰੈਲ 20 ਅਤੇ ਮਈ 20 ਦੇ ਦੌਰਾਨ ਕ੍ਰੈਡਿਟ ਪੁੱਛਗਿੱਛ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸੀ, ਪਰ ਈਸੀਐੱਲਜੀਐੱਸ ਤੋਂ ਬਾਅਦ ਉਹ ਤੁਲਨਾਤਮਕ ਸਥਿਰ ਕ੍ਰੈਡਿਟ ਪੁੱਛਗਿੱਛ ਤੱਕ ਵਾਪਸ ਆ ਗਏ ਸਨ। ਅਪ੍ਰੈਲ ਅਤੇ ਮਈ 20 ਦੇ ਦੌਰਾਨ ਸ਼ਹਿਰੀ, ਅਰਧ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ 'ਤੇ ਤੁਲਨਾਤਮਕ ਘੱਟ ਪ੍ਰਭਾਵ ਪਿਆ ਸੀ ਪਰ ਫਿਰ ਵੀ ਉਨ੍ਹਾਂ ਦੇ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ ਬਹੁਤ ਮਹੱਤਵਪੂਰਨ ਹੈ। ਈਸੀਐੱਲਜੀ ਤੋਂ ਬਾਅਦ ਸ਼ਹਿਰੀ, ਅਰਧ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਨੇ ਜੂਨ -20 ਲਈ ਸ਼ਾਇਦ ਉਨ੍ਹਾਂ ਖੇਤਰਾਂ ਵਿੱਚ ਘੱਟ ਗੰਭੀਰ ਲੋਕਡਾਊਨ ਕਾਰਨ ਕ੍ਰੈਡਿਟ ਪੁੱਛਗਿੱਛ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਵੇਖਿਆ।

ਐਗਜ਼ੀਬਿਟ 11: ਕੋਵਿਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਖੇਤਰਾਂ ਅਨੁਸਾਰ ਕ੍ਰੈਡਿਟ ਪੁੱਛਗਿੱਛ [ਫਰਵਰੀ 20 ਨੂੰ ਸੂਚੀਬੱਧ ਪੁੱਛਗਿੱਛ 1 'ਤੇ ਹੈ]




ਰਾਜਾਂ ਅਨੁਸਾਰ ਕ੍ਰੈਡਿਟ ਪੁੱਛਗਿੱਛ

ਈਸੀਐੱਲਜੀਐੱਸ ਦੁਆਰਾ ਕੁੱਲ ਉੱਚ ਪੱਧਰੀ ਪੁੱਛਗਿੱਛਾਂ ਜੂਨ - 20 ਵਿੱਚ ਦੇਖੀਆਂ ਗਈਆਂ ਸਨ, ਪਰ ਮਹਾਰਾਸ਼ਟਰ, ਦਿੱਲੀ, ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਵਰਗੇ ਵੱਡੇ ਰਾਜਾਂ ਲਈ, ਜੂਨ - 20 ਵਿੱਚ ਪੁੱਛਗਿੱਛ ਦਾ ਪੱਧਰ ਫ਼ਰਵਰੀ - 20 ਦੀ ਪੁੱਛਗਿੱਛ ਦੇ ਮੁਕਾਬਲੇ ਘੱਟ ਸੀ। ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼, ਕੇਰਲ, ਛੱਤੀਸਗੜ੍ਹ ਅਤੇ ਝਾਰਖੰਡ ਵਿੱਚ ਜੂਨ - 20 ਵਿੱਚ ਕਰਜ਼ਾ ਪੁੱਛਗਿੱਛ ਵਿੱਚ ਬਹੁਤ ਤੇਜ਼ੀ ਆਈ।

ਐਗਜ਼ੀਬਿਟ 12: ਕੋਵਿਡ ਤੋਂ ਬਾਅਦ 2020 ਦੇ ਮਹੀਨਿਆਂ ਲਈ ਰਾਜ ਪੱਧਰੀ ਕ੍ਰੈਡਿਟ ਪੁੱਛਗਿੱਛਾਂ [ਫ਼ਰਵਰੀ 20 ਨੂੰ ਸੂਚੀਬੱਧ ਪੁੱਛਗਿੱਛ 1 ਤੇ ਹੈ]


ਸਿਖਰਲੇ 18 ਰਾਜਾਂ ਦੀ ਕ੍ਰੈਡਿਟ ਪੁੱਛਗਿੱਛ ਨੂੰ ਜੂਨ 20 ਅਤੇ ਅਗਸਤ 20 ਲਈ ਘਟਦੇ ਕ੍ਰਮ ਵਿੱਚ ਦਰਸਾਇਆ ਗਿਆ ਹੈ।



ਕੋਵਿਡ ਤੋਂ ਬਾਅਦ ਕ੍ਰੈਡਿਟ ਦੀ ਮੰਗ ਪ੍ਰਤੀ

ਕਰਜ਼ਦਾਤਾਵਾਂ ਦੇ ਪ੍ਰਤੀਕਰਮ ਦੇ ਤਰੀਕੇ ਨੂੰ ਸਮਝਣ ਲਈ, ਉਧਾਰ ਦੇਣਦਾਰਾਂ ਨੂੰ ਕਰਜ਼ਦਾਤਾਵਾਂ ਨਾਲ ਉਨ੍ਹਾਂ ਦੇ ਮੌਜੂਦਾ ਸੰਬੰਧ ਦੇ ਅਧਾਰ 'ਤੇ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਜਿਨ੍ਹਾਂ ਉਧਾਰ ਲੈਣ ਵਾਲਿਆਂ ਦੇ ਕਰਜ਼ਦਾਤਾ ਦੇ ਨਾਲ ਇੱਕ ਮੌਜੂਦਾ ਵਪਾਰਕ ਕੋਡਿਟ ਸੰਬੰਧ ਸਨ ਉਨ੍ਹਾਂ ਨੂੰ ਐਗਜ਼ਿਸਟਿੰਗ-ਟੋ-ਬੈਂਕ (ਈਟੀਬੀ), ਕੋਈ ਉਧਾਰ ਦੇਣ ਵਾਲੇ ਨਾਲ ਵਪਾਰਕ ਕੋਡਿਟ ਸੰਬੰਧ ਨਹੀਂ ਬਲਕਿ ਇੱਕ ਹੋਰ ਕਰਜ਼ਦਾਤਾ ਨਾਲ ਵਪਾਰਕ ਕੋਡਿਟ ਸੰਬੰਧ ਵਾਲੇ ਨੂੰ ਨਿਊ-ਟੋ-ਬੈਂਕ (ਐਨਟੀਬੀ), ਅਤੇ ਕਿਸੇ ਵੀ ਕਰਜ਼ਦਾਤਾ ਦੇ ਨਾਲ ਕੋਈ ਵੀ ਵਪਾਰਕ ਕੋਡਿਟ ਸੰਬੰਧ ਨੂੰ ਨਾ ਰੁਖਣ ਵਾਲਿਆਂ ਨੂੰ ਨਿਊ-ਟੋ-ਕੋਡਿਟ (ਐਨਟੀਸੀ) ਟੈਗ ਕੀਤਾ ਜਾਂਦਾ ਹੈ। ਇਹ ਦੇਖਿਆ ਗਿਆ ਹੈ ਕਿ ਐਨਟੀਸੀ ਉਧਾਰ ਲੈਣ ਵਾਲਿਆਂ ਦੀ ਪੁੱਛਗਿੱਛ ਦਾ ਹਿੱਸਾ ਅਪ੍ਰੈਲ ਤੋਂ ਜੂਨ - 20 ਦੌਰਾਨ ਘਟਿਆ ਅਤੇ ਈਟੀਬੀ ਕਰਜ਼ਦਾਤਾ ਲਈ ਵਧਿਆ ਹੈ। ਹਾਲਾਂਕਿ ਜੁਲਾਈ 20 ਅਤੇ ਅਗਸਤ 20 ਵਿੱਚ ਐਨਟੀਸੀ ਦੀ ਪੁੱਛਗਿੱਛ ਵਿੱਚ ਹਿੱਸਾ ਲਗਭਗ ਪਹਿਲਾਂ ਵਾਲੇ ਪੱਧਰ ਤੱਕ ਪਹੁੰਚ ਗਿਆ ਹੈ। ਈਟੀਬੀ, ਐਨਟੀਬੀ ਅਤੇ ਐਨਟੀਸੀ ਦੀ ਪੁੱਛਗਿੱਛ ਦੇ ਇਹ ਰੁਝਾਨ ਪੀਐਸਬੀ, ਪੀਵੀਟੀ ਅਤੇ ਐਨਬੀਐੱਫਸੀ ਦੇ ਸਾਰੇ ਕਰਜ਼ਦਾਤਾ ਸਮੂਹਾਂ ਵਿੱਚ ਇਕਸਾਰ ਹਨ।



ਐਗਜ਼ੀਬਿਟ 13: ਉਧਾਰ ਲੈਣ ਵਾਲਿਆਂ ਦੀ ਕਿਸਮ ਅਨੁਸਾਰ ਮਹੀਨਾ ਦਰ ਮਹੀਨਾ ਕ੍ਰੈਡਿਟ ਪੁੱਛਗਿੱਛ



ਪੀਐੱਸਬੀ / ਪੀਵੀਟੀ / ਐੱਨਬੀਐੱਫਸੀ ਕਰਜ਼ਾ ਦੇਣਦਾਰਾਂ ਅਨੁਸਾਰ ਰੈਂਕ ਵੰਡ ਮੁਤਾਬਿਕ ਬਦਲਦੀ ਸੀਐੱਮਆਰ ਵੰਡ


ਕੇਵਿਡ ਤੋਂ ਬਾਅਦ ਪੁੱਛਗਿੱਛ ਦੀ ਸੀਐੱਮਆਰ ਵੰਡ ਵਿੱਚ ਤੇਜ਼ ਤਬਦੀਲੀ ਆਈ ਸੀ, ਕੁਝ ਸਥਿਤੀਆਂ ਵਿੱਚ ਰੁਝਾਨ ਕੇਵਿਡ ਤੋਂ ਪਹਿਲਾਂ ਦੇ ਪੱਧਰਾਂ 'ਤੇ ਵਾਪਸ ਆ ਗਿਆ ਹੈ ਪਰ ਹੋਰ ਸਥਿਤੀਆਂ ਵਿੱਚ ਉਹ ਲਗਾਤਾਰ ਬਦਲਦੇ ਰਹਿੰਦੇ ਹਨ।

ਐਗਰੀਗੇਟ 14: ਕਰਜ਼ਦਾਤਾ ਸ਼੍ਰੇਣੀ ਵਿੱਚ ਸੀਐੱਮਆਰ ਦੁਆਰਾ ਮਹੀਨਾ ਦਰ ਮਹੀਨਾ ਕ੍ਰੈਡਿਟ ਪੁੱਛਗਿੱਛ



ਕੇਵਿਡ ਤੋਂ ਪਹਿਲਾਂ ਨਾਲੋਂ ਪੀਐੱਸਬੀ ਦੁਆਰਾ ਕੀਤੀ ਗਈ ਕੇਵਿਡ ਤੋਂ ਬਾਅਦ ਦੀ ਕ੍ਰੈਡਿਟ ਪੁੱਛਗਿੱਛ ਸੀਐੱਮਆਰ 4-6 ਲਈ ਉੱਚ ਪੁੱਛਗਿੱਛਾਂ ਅਤੇ ਸੀਐੱਮਆਰ 1-3 ਲਈ ਘੱਟ ਪੁੱਛਗਿੱਛਾਂ ਦਰਸਾਉਂਦੀ ਹੈ। ਜਦੋਂ ਕਿ ਰੁਝਾਨ ਹੌਲੀ ਹੌਲੀ ਕੇਵਿਡ ਤੋਂ ਪਹਿਲਾਂ ਦੇ ਪੱਧਰਾਂ ਵੱਲ ਤਬਦੀਲ ਹੋ ਗਿਆ ਹੈ, ਪਰ ਇਹ ਹਾਲੇ ਵੀ ਪੂਰੀ ਤਰ੍ਹਾਂ ਇਕਸਾਰ ਨਹੀਂ ਹੈ।

ਪ੍ਰਾਈਵੇਟ ਬੈਂਕਾਂ ਲਈ ਜਦੋਂ ਕਿ ਉਨ੍ਹਾਂ ਦੀ ਜੁਲਾਈ 20 ਅਤੇ ਅਗਸਤ 20 ਦੀ ਪੁੱਛਗਿੱਛ ਦੀ ਵੰਡ ਨੂੰ ਵੱਡੇ ਪੱਧਰ 'ਤੇ ਕੇਵਿਡ ਤੋਂ ਪਹਿਲਾਂ ਦੇ ਪੱਧਰ ਨਾਲ ਇਕਸਾਰ ਪਾਇਆ ਗਿਆ ਹੈ ਪਰ ਫਿਰ ਵੀ ਸੀਐੱਮਆਰ 7-10 ਪੁੱਛਗਿੱਛ ਵਿੱਚ ਮਾਮੂਲੀ ਵਾਧਾ ਹੋਇਆ ਹੈ।




ਲੇਨ ਦੀ ਸ਼ੁਰੂਆਤ: ਕੋਵਿਡ ਤੋਂ ਪਹਿਲਾਂ ਅਤੇ ਬਾਅਦ

ਐਗਜ਼ੀਕਿਊਟਿਵ - 1 ਤੋਂ, ਇਹ ਸਪੱਸ਼ਟ ਹੁੰਦਾ ਹੈ ਕਿ ਕ੍ਰੈਡਿਟ ਵਾਧਾ ਕੋਵਿਡ ਤੋਂ ਪਹਿਲਾਂ ਵੀ ਹੌਲੀ ਹੋ ਰਿਹਾ ਸੀ ਅਤੇ ਕੋਵਿਡ ਦੇ ਫੈਲਣ ਨੇ ਰਿਕਵਰੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਤ ਕੀਤਾ ਹੈ ਅਤੇ ਕ੍ਰੈਡਿਟ ਨੂੰ ਹੋਰ ਘੱਟ ਕੀਤਾ ਹੈ। ਇਸ ਨੂੰ ਦੂਰ ਕਰਨ ਲਈ, ਸਰਕਾਰ ਅਤੇ ਰੈਗੂਲੇਟਰਾਂ ਨੇ ਲਿਕੁਈਡੀਟੀ ਵਧਾਉਣ ਅਤੇ ਕਾਰੋਬਾਰਾਂ ਲਈ ਨਕਦ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਇੱਕ ਆਰਥਿਕ ਸਟੀਮੂਲਸ ਪੈਕੇਜ ਮੁਹੱਈਆ ਕਰਵਾ ਕੇ ਪ੍ਰਤੀਕ੍ਰਿਆ ਕੀਤੀ। ਐੱਮਐੱਸਐੱਮਈ ਸੈਗਮੈਂਟ ਵਿੱਚ ਅਪਰੈਲ - 20 ਵਿੱਚ ਅਕਾਊਂਟ ਵੰਡ ਦੀ ਸੰਖਿਆ ਬਹੁਤ ਘੱਟ ਸੀ, ਪਰ ਕ੍ਰੈਡਿਟ ਗਤੀਵਿਧੀਆਂ ਜੂਨ 20 ਤੋਂ ਬਾਅਦ ਵਧੀਆਂ ਹਨ।


ਐੱਮਐੱਸਐੱਮਈ ਨੂੰ ਕ੍ਰੈਡਿਟ ਦੀ ਸਪਲਾਈ 'ਤੇ ਕੋਵਿਡ ਦੇ ਅਸਰ ਨੂੰ ਸਮਝਣ ਲਈ, ਫਰਵਰੀ 20 ਵਿੱਚ ਐੱਮਐੱਸਐੱਮਈ ਸੰਸਥਾਵਾਂ ਨੂੰ ਕੀਤੀ ਵੰਡ ਨੂੰ 1 ਦੇ ਆਧਾਰ 'ਤੇ ਸੂਚੀਬੱਧ ਕੀਤਾ ਗਿਆ ਹੈ। ਅਪ੍ਰੈਲ 20 ਵਿੱਚ ਜਦੋਂ ਲੋਕਡਾਊਨ ਲਗਾਇਆ ਗਿਆ ਸੀ, ਤਾਂ ਕੋਵਿਡ ਤੋਂ ਪਹਿਲਾਂ ਫਰਵਰੀ 20 ਦੀ ਵੰਡ ਤੋਂ ਅਪ੍ਰੈਲ ਵਿੱਚ ਵੰਡ 0.35 ਗੁਣਾ ਤੱਕ ਘਟ ਗਈ ਸੀ ਅਤੇ ਜੂਨ 20 ਵਿੱਚ 2.55 ਗੁਣਾ ਤੱਕ ਵਧ ਗਈ ਸੀ।

ਐਗਜ਼ੀਕਿਊਟਿਵ 15: ਮਹਿਨਾ ਦਰ ਮਹਿਨਾ ਕ੍ਰੈਡਿਟ ਵੰਡ (ਵਾਲੀਅਮ ਦੁਆਰਾ) ਫਰਵਰੀ '20 ਨੂੰ ਸੂਚੀਬੱਧ



ਛੋਟੇ ਸੈਗਮੈਂਟ ਤੋਂ ਬਾਅਦ ਮਾਈਕਰੋ ਸੈਗਮੈਂਟ ਵਿੱਚ ਸਭ ਤੋਂ ਵੱਧ ਲੇਨ ਵੰਡ ਵੇਖੇ ਗਏ ਹਨ। ਮੱਧਮ ਸੈਗਮੈਂਟ ਵਿੱਚ ਵੰਡ ਹਾਲੇ ਵੀ ਵਾਲੀਅਮ ਦੇ ਰੂਪ ਵਿੱਚ ਕੋਵਿਡ ਤੋਂ ਪਹਿਲਾਂ ਦੇ ਪੱਧਰ 'ਤੇ ਮੁੜ ਨਹੀਂ ਸਕੀ।


ਐਗਜ਼ੀਕਿਊਟਿਵ 16: ਫਰਵਰੀ '20 'ਤੇ ਆਧਾਰਤ ਮਹਿਨਾ ਦਰ ਮਹਿਨਾ ਸੈਗਮੈਂਟਾਂ ਵਿੱਚ ਕ੍ਰੈਡਿਟ ਵੰਡ (ਵਾਲੀਅਮ ਦੁਆਰਾ)





ਭੂਗੋਲ ਦੁਆਰਾ ਵੰਡ:

ਹੋਰ ਭੂਗੋਲ ਵਿੱਚ ਦੇਖਦੇ ਹੋਏ, ਸ਼ਹਿਰੀ, ਅਰਧ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਦੇ ਰੁਝਾਨ ਕ੍ਰੈਡਿਟ ਪੁੱਛਗਿੱਛ ਦੇ ਸਮਾਨ ਹਨ ਜੋ ਕਿ ਮੈਟਰੋ ਖੇਤਰਾਂ ਨਾਲੋਂ ਜੂਨ - 20 ਵਿੱਚ ਤੇਜ਼ੀ ਨਾਲ ਵਧ ਰਹੇ ਹਨ। ਪਰ, ਸ਼ੁੱਧ ਪ੍ਰਭਾਵ ਵਿੱਚ ਸਾਰੀਆਂ ਮਾਰਕੀਟਾਂ ਨੂੰ ਈਸੀਐੱਲਜੀਐੱਸ ਦਖਲ ਤੋਂ ਲਾਭ ਹੋਇਆ ਹੈ।

ਐਗਰੀਬਿਟ 17: ਖੇਤਰਵਾਰ ਮਹੀਨਾ ਦਰ ਮਹੀਨਾ ਕਰਜ਼ਾ ਵੰਡ (ਵਾਲਯੂਮ ਦੁਆਰਾ) [ਫ਼ਰਵਰੀ '20 ਵੰਡ ਨੂੰ 1 'ਤੇ ਸੂਚੀਬੱਧ ਕੀਤਾ ਗਿਆ ਹੈ]




ਐਗਰੀਬਿਟ 18: ਰਾਜ ਅਨੁਸਾਰ ਮਹੀਨਾ ਦਰ ਮਹੀਨਾ ਕਰਜ਼ਾ ਵੰਡ (ਵਾਲਯੂਮ ਦੁਆਰਾ) [ਫ਼ਰਵਰੀ '20 ਵੰਡ ਨੂੰ 1 'ਤੇ ਸੂਚੀਬੱਧ ਕੀਤਾ ਗਿਆ ਹੈ]



ਕਰਜ਼ਦਾਤਾਵਾਂ ਨੇ ਉਧਾਰ ਲੈਣ ਵਾਲਿਆਂ ਨੂੰ ਕਰਜ਼ਾ ਸਪਲਾਈ ਦੇ ਮਾਮਲੇ ਵਿੱਚ ਕੀ ਪ੍ਰਤੀਕ੍ਰਿਆ ਦਿੱਤੀ ਹੈ, ਇਹ ਸਮਝਣ ਲਈ, ਨਿਊ-ਟੂ-ਬੈਂਕ (ਐੱਨਟੀਬੀ), ਐਗਜ਼ਿਸਟਿੰਗ-ਟੂ-ਬੈਂਕ (ਈਟੀਬੀ) ਅਤੇ ਨਿਊ-ਟੂ-ਕ੍ਰੈਡਿਟ (ਐੱਨਟੀਸੀ) ਵਿੱਚ ਵੰਡ ਦਾ ਹਿੱਸਾ ਦੇਖਿਆ ਗਿਆ ਹੈ। ਇਹ ਦੇਖਿਆ ਜਾਂਦਾ ਹੈ ਕਿ ਵੰਡ ਦਾ ਅਨੁਪਾਤ ਈਟੀਬੀ ਉਧਾਰ ਲੈਣ ਵਾਲਿਆਂ ਲਈ ਕੋਵਿਡ ਤੋਂ ਪਹਿਲਾਂ ਦੇ ਸਮੇਂ ਵਿੱਚ ਸਭ ਤੋਂ ਵੱਧ ਹੁੰਦਾ ਹੈ, ਅਤੇ ਜੂਨ - 20 ਤੱਕ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਸਥਿਤੀ ਹੈ। ਜਦੋਂ ਕਿ ਐੱਨਟੀਬੀ ਅਤੇ ਐੱਨਟੀਸੀ ਕ੍ਰੈਡਿਟ ਵੰਡ ਘਟੇ ਹਨ। ਹਾਲਾਂਕਿ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਜੁਲਾਈ - 20 ਅਤੇ ਅਗਸਤ 20 ਦੀ ਪੁੱਛਗਿੱਛ ਵਿੱਚ ਐੱਨਟੀਬੀ ਅਤੇ ਐੱਨਟੀਸੀ ਦੀ ਪੁੱਛਗਿੱਛ ਹਿੱਸੇਦਾਰੀ ਵਿੱਚ ਸੁਧਾਰ ਹੋਇਆ ਹੈ, ਇਸ ਲਈ ਅਸੀਂ ਉਨ੍ਹਾਂ ਦੀ ਵੰਡ ਵਿੱਚ ਵੀ ਉਨ੍ਹਾਂ ਦੇ ਸੈਗਮੈਂਟ ਲਈ ਸੁਧਾਰ ਦੀ ਉਮੀਦ ਕਰ ਸਕਦੇ ਹਾਂ।


ਐਗਜ਼ੀਜ਼ਿਟ 19: ਉਧਾਰ ਲੈਣ ਵਾਲਿਆਂ ਦੀਆਂ ਕਿਸਮਾਂ ਮੁਤਾਬਕ ਮਹੀਨਾ ਦਰ ਮਹੀਨਾ ਕਰਜ਼ਾ ਵੰਡ (ਵਾਲੀਅਮ ਦੁਆਰਾ)



ਪੀਐੱਸਬੀ/ ਪੀਵੀਟੀ/ ਐੱਨਬੀਐੱਫ਼ਸੀ ਦੀ ਕਰਜ਼ਦਾਤਾ ਅਨੁਸਾਰ ਰੈਂਕ ਵੰਡ ਅਤੇ ਵੰਡ 'ਤੇ ਬਦਲਦੀ ਸੀਐੱਮਆਰ ਵੰਡ

ਉਦਯੋਗ ਪੱਧਰ 'ਤੇ, ਜੂਨ - 20 ਲਈ ਸਾਰੇ ਕਰਜ਼ਦਾਤਾ ਸਮੂਹਾਂ ਦੀਆਂ ਵੰਡਾਂ ਸੀਐੱਮਆਰ 1-3 ਅਤੇ ਸੀਐੱਮਆਰ 4-6 ਸੈਗਮੈਂਟ ਵੱਲ ਝੁਕ ਗਈਆਂ ਹਨ। ਹਾਲਾਂਕਿ ਈਸੀਐੱਲਜੀਐੱਸ ਵਿੱਚ 100% ਕ੍ਰੈਡਿਟ ਗਾਰੰਟੀ ਦੇ ਪਿਛੇਕੜ ਨਾਲ, ਇਹ ਕਰਜ਼ਾ ਦੇਣ ਵਾਲਿਆਂ ਦੀ ਕ੍ਰੈਡਿਟ ਲਾਗਤ ਨੂੰ ਪ੍ਰਭਾਵਤ ਨਹੀਂ ਕਰ ਸਕਦਾ। ਅਤੇ ਜਿਵੇਂ ਕਿ ਕ੍ਰੈਡਿਟ ਪੁੱਛਗਿੱਛ ਵਿੱਚ ਵੇਖਿਆ ਗਿਆ ਹੈ ਅਗਸਤ 2020 ਲਈ ਸੀਐੱਮਆਰ ਦੀ ਵੰਡ ਘੱਟ ਜੋਖਮ ਵਾਲੇ ਸੀਐੱਮਆਰ ਸੈਗਮੈਂਟਾਂ ਵਿੱਚ ਸੁਧਰੀ ਹੈ।


ਐਗਰੀਗੇਟਿਵ 20: ਸੀਐੱਮਆਰ ਮੁਤਾਬਕ ਮਹੀਨਾ ਦਰ ਮਹੀਨਾ ਕਰਜ਼ਾ ਵੰਡ (ਵਾਲੀਅਮ ਦੁਆਰਾ)



ਐੱਮਐੱਸਐੱਮਈ ਨੂੰ ਉਧਾਰ ਵਿੱਚ ਐੱਨਪੀਏ ਰੁਝਾਨ


ਵਪਾਰਕ ਉਧਾਰ ਦੀ ਸਮੁੱਚੀ ਐੱਨਪੀਏ ਦੀ ਦਰ ਜੂਨ 20 ਵਿੱਚ ਜੂਨ 19 ਵਾਂਗ 16.1% 'ਤੇ ਸਥਿਰ ਰਹੀ ਹੈ। ਜਦੋਂ ਮਾਰਚ 20 ਨਾਲ ਤੁਲਨਾ ਕੀਤੀ ਜਾਂਦੀ ਹੈ, ਤਾਂ ਐੱਨਪੀਏ ਦੀਆਂ ਦਰਾਂ ਜ਼ਿਆਦਾਤਰ ਸਬ-ਸੈਗਮੈਂਟਾਂ ਲਈ ਥੋੜ੍ਹੀਆਂ ਜਿਹੀਆਂ ਵਧੀਆਂ ਹਨ। ਐੱਮਐੱਸਐੱਮਈ ਸਬ-ਸੈਗਮੈਂਟਾਂ ਦੇ ਅੰਦਰ, ਐੱਨਪੀਏ ਦੀਆਂ ਦਰਾਂ ਆਮ ਤੌਰ 'ਤੇ ਵੱਡੇ-ਵੱਡੇ ਟਿਕਟ ਵਾਲੇ ਸਬ-ਸੈਗਮੈਂਟਾਂ ਲਈ ਵਧੇਰੇ ਹੁੰਦੀਆਂ ਹਨ। ਇਸ ਰੁਝਾਨ ਦਾ ਅਪਵਾਦ ਬਹੁਤ ਹੀ ਛੋਟਾ ਸੈਗਮੈਂਟ (10 ਲੱਖ ਤੋਂ ਘੱਟ ਐਕਸਪੋਜਰ) ਹੈ ਜਿਸਦੀ ਜੂਨ 20 ਵਿੱਚ ਐੱਨਪੀਏ ਦੀ ਉੱਚੀ ਦਰ 13.1% 'ਤੇ ਹੈ।

ਐਗਰੀਗੇਟ 21: ਸੈਗਮੈਂਟ - ਅਨੁਸਾਰ ਐੱਨਪੀਏ ਦਰ




ਐੱਮਐੱਸਐੱਮਈ ਸਾਰੇ ਕਰਜ਼ਦਾਤਾਵਾਂ ਲਈ ਐੱਨਪੀਏ ਦਰ: ਐੱਮਐੱਸਐੱਮਈ ਵਿੱਚ ਸਾਰੇ ਉਧਾਰ ਦੇਣ ਵਾਲਿਆਂ ਲਈ ਐੱਨਪੀਏ ਵਧ ਗਏ ਹਨ, ਜੋ ਕਿ ਜੂਨ - 19 ਵਿੱਚ 11.4% ਤੋਂ ਜੂਨ - 20 ਵਿੱਚ 12.8% ਹੋ ਗਏ ਹਨ। ਪ੍ਰਾਈਵੇਟ ਬੈਂਕਾਂ ਲਈ ਐੱਨਪੀਏ ਦੀਆਂ ਦਰਾਂ ਜੂਨ 19 ਵਿੱਚ 4.6% ਤੋਂ ਜੂਨ -20 ਵਿੱਚ 5.8% ਹੋ ਗਈਆਂ ਹਨ। ਪੀਐੱਸਬੀ ਲਈ ਐੱਨਪੀਏ ਦੀਆਂ ਦਰਾਂ ਜੂਨ - 19 ਵਿੱਚ 17.5% ਤੋਂ ਜੂਨ - 20 ਵਿੱਚ 18.6% ਹੋ ਗਈਆਂ ਹਨ। ਪਰ, ਐੱਨਬੀਐੱਫਸੀ ਨੇ ਐੱਨਪੀਏ ਦੀਆਂ ਦਰਾਂ ਵਿੱਚ ਸਭ ਤੋਂ ਮਹੱਤਵਪੂਰਨ ਵਾਧਾ ਦੇਖਿਆ ਹੈ, ਜੋ ਕਿ ਜੂਨ - 19 ਵਿੱਚ 5.8% ਤੋਂ ਜੂਨ - 20 ਵਿੱਚ 9.7% ਹੋ ਗਏ ਹਨ। ਐੱਨਬੀਐੱਫਸੀ ਐੱਨਪੀਏ ਦੀਆਂ ਦਰਾਂ ਵਿੱਚ ਤੇਜ਼ੀ ਨਾਲ ਵਾਧੇ ਦਾ ਇੱਕ ਕਾਰਨ ਐੱਮਐੱਸਐੱਮਈ ਕ੍ਰੈਡਿਟ ਵਾਧੇ ਵਿੱਚ ਉਨ੍ਹਾਂ ਦੀ ਸਭ ਤੋਂ ਸਪੱਸ਼ਟ ਮੰਦੀ ਹੈ।

ਐਗਜ਼ੀਬਿਟ 22: ਐੱਮਐੱਸਐੱਮਈ ਸੈਗਮੈਂਟ ਵਿੱਚ ਕਰਜ਼ਦਾਤਾ ਸਮੂਹਾਂ ਦੀਆਂ ਐੱਨਪੀਏ ਦੀਆਂ ਦਰਾਂ



ਕਰਜ਼ਦਾਤਾ ਸਮੂਹ ਅਤੇ ਐੱਮਐੱਸਐੱਮਈ ਸਬ-ਸੈਗਮੈਂਟ ਦਾ ਇੱਕ ਕਰਾਸ-ਟੈਬ ਨਜ਼ਰੀਆ ਦਰਸਾਉਂਦਾ ਹੈ ਕਿ ਪ੍ਰਾਈਵੇਟ ਬੈਂਕਾਂ ਦੀਆਂ ਸਬ-ਸੈਗਮੈਂਟ ਪੱਧਰ 'ਤੇ ਵੀ ਸਭ ਤੋਂ ਘੱਟ ਐੱਨਪੀਏ ਦੀਆਂ ਦਰਾਂ ਹਨ ਅਤੇ ਪੀਐੱਸਬੀ ਦੀਆਂ ਸਬ-ਸੈਗਮੈਂਟਾਂ ਵਿੱਚ ਸਭ ਤੋਂ ਵੱਧ ਐੱਨਪੀਏ ਦੀਆਂ ਦਰਾਂ ਹਨ। ਨਾਲ ਹੀ, ਇਹ ਰੁਝਾਨ ਕਿ ਐੱਨਪੀਏ ਦੀਆਂ ਦਰਾਂ ਆਮ ਤੌਰ 'ਤੇ ਵੱਡੇ ਟਿਕਟਾਂ ਦੇ ਆਕਾਰ ਵਾਲੇ ਸਬ-ਸੈਗਮੈਂਟਾਂ ਲਈ ਵਧੇਰੇ ਹੁੰਦੀਆਂ ਹਨ, ਹਰੇਕ ਕਰਜ਼ਦਾਤਾ ਸਮੂਹ ਲਈ ਵੀ ਵਿਆਪਕ ਤੌਰ 'ਤੇ ਇਹ ਗੱਲ ਸਹੀ ਚੁੱਕਦੀ ਹੈ।

ਐਗਜ਼ੀਬਿਟ 23: ਜੂਨ 20 ਲਈ ਐੱਮਐੱਸਐੱਮਈ ਸੈਗਮੈਂਟਾਂ ਵਿੱਚ ਕਰਜ਼ਦਾਤਾ ਸਮੂਹ ਦੀਆਂ ਐੱਨਪੀਏ ਦੀਆਂ ਦਰਾਂ



ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਲਚਕੀਲੇ ਬਣੇ ਰਹਿੰਦੇ ਹਨ

ਕੋਵਿਡ-19 ਮਹਾਮਾਰੀ ਨੇ ਐੱਮਐੱਸਐੱਮਈ ਲਈ ਬਹੁਤ ਸਾਰੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ ਜਿਨ੍ਹਾਂ ਨੇ ਹਰੇਕ ਐੱਮਐੱਸਐੱਮਈ ਨੂੰ ਕਿਸੇ ਨਾ ਕਿਸੇ ਤਰੀਕੇ ਅਤੇ ਰੂਪ ਵਿੱਚ ਪ੍ਰਭਾਵਤ ਕੀਤਾ ਹੈ। ਪਿਛਲੀ ਐੱਮਐੱਸਐੱਮਈ ਪਲਸ ਵਿੱਚ, ਇੱਕ ਅਧਿਐਨ ਪ੍ਰਕਾਸ਼ਤ ਕੀਤਾ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਕੋਵਿਡ-19 ਮਹਾਮਾਰੀ ਦੁਆਰਾ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਿਹਤਰ ਸਥਿਤੀ ਵਿੱਚ ਹਨ। ਅਤੇ ਹੁਣ, ਜਿਵੇਂ ਕਿ ਅਸੀਂ ਐੱਮਐੱਸਐੱਮਈ ਦੁਆਰਾ ਪ੍ਰਦਰਸ਼ਨ ਦੇ ਮੁੱਢਲੇ ਸੰਕੇਤਾਂ ਨੂੰ ਵੇਖਦੇ ਹਾਂ, ਇਸ ਅਧਿਐਨ ਦਾ ਉਦੇਸ਼ ਵੱਖ ਵੱਖ ਐੱਮਐੱਸਐੱਮਈ 'ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਸਾਹਮਣੇ ਲਿਆਉਣਾ ਹੈ। ਇਸ ਅਧਿਐਨ ਵਿੱਚ ਐੱਮਐੱਸਐੱਮਈ ਉਧਾਰ ਲੈਣ ਵਾਲਿਆਂ 'ਤੇ ਪ੍ਰਭਾਵ ਨੂੰ ਸਮਝਣ ਲਈ ਹੇਠ ਦਿੱਤੀਆਂ ਤਸਵੀਰਾਂ 'ਤੇ ਵਿਚਾਰ ਕੀਤਾ ਗਿਆ ਹੈ -

1. ਕੋਵਿਡ ਤੋਂ ਬਾਅਦ: ਮਾਰਚ 20 ਤੋਂ ਜੂਨ 20 ਦੇ ਚਾਰ ਮਹੀਨਿਆਂ ਦੀ ਵਿੰਡੇ ਵਿੱਚ ਪ੍ਰਦਰਸ਼ਨ ਵਿੱਚ ਬਦਲਾਵ ਦੀ ਤਸਵੀਰ
2. ਕੋਵਿਡ ਤੋਂ ਪਹਿਲਾਂ: ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਭਾਵ ਮਾਰਚ 19 ਤੋਂ ਜੂਨ 19 ਦੇ ਚਾਰ ਮਹੀਨਿਆਂ ਦੀ ਵਿੰਡੇ ਵਿੱਚ ਪ੍ਰਦਰਸ਼ਨ ਵਿੱਚ ਬਦਲਾਵ ਦੀ ਤਸਵੀਰ

ਇਸ ਵਿਸ਼ਲੇਸ਼ਣ ਲਈ ਫਰਵਰੀ 20 ਅਤੇ ਜੂਨ 20 ਦੇ ਵਿਚਕਾਰ ਲਾਈਵ ਕ੍ਰੈਡਿਟ ਸਹੂਲਤਾਂ ਵਾਲੇ ਉਧਾਰ ਲੈਣ ਵਾਲੇ ਵਿਚਾਰੇ ਗਏ ਹਨ। ਉਨ੍ਹਾਂ ਨੂੰ ਕਾਰਗੁਜ਼ਾਰੀ ਵਜੋਂ ਉਚਿਤ ਜੋਖਮ ਇੰਡੀਕੇਟਰਾਂ ਦੀ ਪਾਲਣਾ ਕਰਨ ਲਈ ਲਏ ਗਏ ਕਰਜ਼ਿਆਂ ਦੀਆਂ ਕਿਸਮਾਂ ਦੇ ਅਧਾਰ 'ਤੇ ਸੈਗਮੈਂਟਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਘੱਟੋ-ਘੱਟ ਇੱਕ ਟਰਮ ਲੇਨ ਵਾਲੇ ਐੱਮਐੱਸਐੱਮਈ ਕਰਜ਼ਦਾਤਾਵਾਂ ਲਈ, ਪ੍ਰਦਰਸ਼ਨ ਕਾਰਗੁਜ਼ਾਰੀ ਸੂਚਕ ਖੁੰਡਿਆ ਹੋਇਆ ਭੁਗਤਾਨ ਹੈ। ਖੁੰਡੇ ਭੁਗਤਾਨ ਨੂੰ ਉਸ ਕਰਜ਼ੇ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ ਜਿੱਥੇ ਭੁਗਤਾਨ ਕਰਨਾ ਜ਼ਰੂਰੀ ਸੀ, ਪਰ ਭੁਗਤਾਨ ਮਾਰਚ ਤੋਂ ਜੂਨ ਦੇ ਵਿਚਕਾਰ ਨਹੀਂ ਕੀਤਾ ਗਿਆ।

ਇਸੇ ਤਰ੍ਹਾਂ, ਐੱਮਐੱਸਐੱਮਈ ਕਰਜ਼ਦਾਰਾਂ ਲਈ ਘੱਟੋ-ਘੱਟ ਇੱਕ ਓਵਰ ਡਰਾਫਟ / ਨਕਦ ਕ੍ਰੈਡਿਟ ਸਹੂਲਤਾਂ ਦੀ ਕਾਰਗੁਜ਼ਾਰੀ ਦੇ ਇੰਡੀਕੇਟਰ ਦੀ ਯੂਟੀਲਾਈਜ਼ੇਸ਼ਨ ਰੇਟਸ ਵਿੱਚ ਤਬਦੀਲੀ ਨੂੰ ਮੰਨਿਆ ਜਾਂਦਾ ਹੈ। ਯੂਟੀਲਾਈਜ਼ੇਸ਼ਨ ਰੇਟ ਸਾਰੇ ਉਧਾਰ ਦੇਣਦਾਰਾਂ ਵਿੱਚ ਉਧਾਰ ਕ੍ਰੈਡਿਟ ਸਹੂਲਤਾਂ ਲਈ, ਸਾਰੇ ਉਧਾਰ ਦੇਣਦਾਰਾਂ ਵਿੱਚ ਕ੍ਰੈਡਿਟ ਸੀਮਾ ਦੇ ਬਕਾਇਆ ਕ੍ਰੈਡਿਟ ਬੈਲੰਸ ਦੇ ਅਨੁਪਾਤ ਦੇ ਤੌਰ 'ਤੇ ਦਰਸਾਉਂਦਾ ਹੈ।

ਐੱਮਐੱਸਐੱਮਈ ਕਰਜ਼ਦਾਤਾ ਇਨ੍ਹਾਂ ਵਿਸ਼ੇਸ਼ਤਾਵਾਂ ਦੇ ਅਧਾਰ 'ਤੇ ਪ੍ਰੋਫਾਈਲ ਕੀਤੇ ਗਏ ਹਨ:

1. ਕਰਜ਼ੇ ਦੀ ਕਿਸਮ: ਫਰਵਰੀ 2020 ਦੇ ਅਨੁਸਾਰ ਕੁੱਲ 18.2 ਲੱਖ ਕਰੋੜ ਐੱਮਐੱਸਐੱਮਈ ਵਿੱਚੋਂ, 18% ਬਕਾਏ ਉਨ੍ਹਾਂ ਇਕਾਈਆਂ ਨਾਲ ਸੰਬੰਧਤ ਹਨ ਜਿਨ੍ਹਾਂ ਕੋਲ ਸਿਰਫ ਟਰਮ ਲੇਨ ਹੈ ਅਤੇ 43% ਸਿਰਫ ਕਾਰਜਕਾਰੀ ਪੂੰਜੀ ਲੇਨ ਵਾਲੀਆਂ ਇਕਾਈਆਂ ਨਾਲ ਸੰਬੰਧਤ ਹਨ। ਬਾਕੀ 39% ਫੰਡ ਅਧਾਰਤ ਬਕਾਇਆ ਉਨ੍ਹਾਂ ਇਕਾਈਆਂ ਨਾਲ ਸੰਬੰਧਤ ਹੈ ਜਿਨ੍ਹਾਂ ਕੋਲ ਫਰਵਰੀ 20 ਤੋਂ ਟੀਐੱਲ ਅਤੇ ਡਬਲਿਊਸੀ ਦੀਆਂ ਦੋਵੇਂ ਸਹੂਲਤਾਂ ਰਹੀਆਂ ਹਨ।

Type of loan	Feb'19	Feb'20
Only TL	16%	18%
Only WC	39%	43%
TL+WC	45%	39%

2. ਸੀਬੀਆਈਐੱਲ ਐੱਮਐੱਸਐੱਮਈ ਰੈਂਕ (ਸੀਐੱਮਆਰ): ਸੀਐੱਮਆਰ ਡਿਸਟ੍ਰੀਬਿਊਸ਼ਨ ਦਰਸਾਉਂਦੀ ਹੈ ਕਿ ਸੀਐੱਮਆਰ 1 ਤੋਂ ਸੀਐੱਮਆਰ 3 ਦੇ ਸੁਪਰ - ਪ੍ਰਾਈਮ ਸੈਗਮੈਂਟ ਵਿੱਚ 34%, ਪ੍ਰਾਈਮ ਸੈਗਮੈਂਟ ਦੇ ਸੀਐੱਮਆਰ 4 ਤੋਂ ਸੀਐੱਮਆਰ 6 ਵਿੱਚ 36% ਅਤੇ ਬਾਕੀ 29% ਸਬ-ਪ੍ਰਾਈਮ ਸੈਗਮੈਂਟ ਸੀਐੱਮਆਰ 7 ਤੋਂ ਸੀਐੱਮਆਰ 10 ਵਿੱਚ ਆਉਂਦੇ ਹਨ।

CMR	Feb'19	Feb'20
CMR 1-3	30%	34%
CMR 4-6	38%	36%
CMR 7-10	32%	29%






ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਦੇ ਕੋਵਿਡ ਤੋਂ ਬਾਅਦ ਦੇ ਖੁੰਝ ਗਏ ਭੁਗਤਾਨ ਘੱਟ ਹਨ

ਘੱਟੋ-ਘੱਟ ਇੱਕ ਟਰਮ ਲੇਨ ਵਾਲੇ ਐੱਮਐੱਸਐੱਮਈ ਸੈਗਮੈਂਟ ਦੇ ਸੀਐੱਮਆਰ ਦੇ ਅਧਾਰ 'ਤੇ ਕੋਵਿਡ ਤੋਂ ਪਹਿਲਾਂ ਦੇ ਸਮੇਂ ਵਿੱਚ 9% ਤੋਂ 11% ਦੇ ਭੁਗਤਾਨ ਖੁੰਝ ਚੁੱਕੇ ਹਨ। ਕੋਵਿਡ ਤੋਂ ਬਾਅਦ ਮਾਰਚ ਤੋਂ ਜੂਨ 20 ਦੇ ਚਾਰ ਮਹੀਨੇ ਦੀ ਵਿੰਡੋ ਲਈ ਖੁੰਝੇ ਭੁਗਤਾਨ 30 % ਤੱਕ ਵਧੇ ਹਨ। ਪਰ, ਕੋਵਿਡ ਤੋਂ ਬਾਅਦ ਖੁੰਝੇ ਭੁਗਤਾਨਾਂ ਵਿੱਚ ਵਾਧਾ ਕੋਵਿਡ ਤੋਂ ਪਹਿਲਾਂ ਨਾਲੋਂ ਐੱਮਐੱਸਐੱਮਈ ਦੇ ਸੀਐੱਮਆਰ ਤੋਂ ਬਹੁਤ ਜ਼ਿਆਦਾ ਜ਼ਾਹਰ ਕੀਤਾ ਗਿਆ ਹੈ।

ਐਗਰੀਗੇਟ 24: ਸੀਐੱਮਆਰ ਦੇ ਟਰਮ ਲੇਨ ਲਈ ਖੁੰਝੀਆਂ ਅਦਾਇਗੀਆਂ ਦਾ ਅਨੁਪਾਤ



ਕੋਵਿਡ ਤੋਂ ਬਾਅਦ ਦੇ 4 ਮਹੀਨਿਆਂ ਦੀ ਵਿੰਡੋ ਵਿੱਚ, ਸੀਐੱਮਆਰ 1 ਤੋਂ ਸੀਐੱਮਆਰ 3 ਦੀਆਂ ਸਭ ਤੋਂ ਘੱਟ 25% ਖੁੰਝੀਆਂ ਅਦਾਇਗੀਆਂ ਸਨ, ਇਸਦੇ ਮੁਕਾਬਲੇ ਸੀਐੱਮਆਰ 7 ਤੋਂ ਸੀਐੱਮਆਰ 10 ਦੀਆਂ 36% ਖੁੰਝੀਆਂ ਅਦਾਇਗੀਆਂ ਹੋਇਆ ਸਨ। ਇਸ ਤੋਂ ਪਤਾ ਲਗਦਾ ਹੈ ਕਿ ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਕੋਵਿਡ-19 ਮਹਾਮਾਰੀ ਦੁਆਰਾ ਪੈਦਾ ਹੋਏ ਆਰਥਿਕ ਸਦਮੇ ਵਿੱਚ ਮੁਕਾਬਲਤਨ ਵਧੇਰੇ ਲਚਕੀਲੀਆਂ ਬਣੀਆਂ ਰਹੀਆਂ ਹਨ।

ਸੁਪਰ - ਪ੍ਰਾਈਮ ਐੱਮਐੱਸਐੱਮਈ ਦੀਆਂ ਉੱਚ ਯੂਟੀਲਾਈਜ਼ੇਸ਼ਨ ਰੇਟ ਸ਼੍ਰੇਣੀਆਂ ਵਿੱਚ ਘੱਟ ਤਬਦੀਲੀ ਹੁੰਦੀ ਹੈ

ਉਧਾਰ ਲੈਣ ਵਾਲਿਆਂ ਦੇ ਯੂਟੀਲਾਈਜ਼ੇਸ਼ਨ ਪੱਧਰ ਨੂੰ ਇਸ ਤਰ੍ਹਾਂ ਦੇ ਸਮੂਹਾਂ <50%, 50% -75% ਅਤੇ 75% + ਵਿੱਚ ਵੰਡਿਆ ਜਾਂਦਾ ਹੈ। ਉਧਾਰ ਲੈਣ ਵਾਲਿਆਂ ਦਾ ਟ੍ਰਾਂਜ਼ੀਸ਼ਨ ਮੈਟਰਿਕਸ ਉਪਰੋਕਤ ਪਰਿਭਾਸ਼ਿਤ ਯੂਟੀਲਾਈਜ਼ੇਸ਼ਨ ਦਰ ਦੀਆਂ ਸ਼੍ਰੇਣੀਆਂ ਦਾ ਮਾਰਚ 20 ਤੋਂ ਜੂਨ 20 ਤੱਕ ਦੇ ਚਾਰ ਮਹੀਨਿਆਂ ਲਈ ਅਧਿਐਨ ਕੀਤਾ ਹੈ। ਅਤੇ ਟ੍ਰਾਂਜ਼ੀਸ਼ਨ ਮੈਟਰਿਕਸ ਦਾ ਉਧਾਰ ਲੈਣ ਵਾਲਿਆਂ ਦੀ ਸੀਐੱਮਆਰ ਦੀ ਢਾਂਚਾਗਤ ਮਜ਼ਬੂਤੀ ਦੇ ਅਧਾਰ 'ਤੇ ਵੱਖਰੇ ਤੌਰ 'ਤੇ ਅਧਿਐਨ ਕੀਤਾ ਹੈ।

ਐਗਜ਼ੀਕਿਊਟਿਵ 25: ਕਾਰਜਸ਼ੀਲ ਪੂੰਜੀਗਤ ਕਰਜ਼ਿਆਂ ਲਈ ਯੂਟੀਲਾਈਜ਼ੇਸ਼ਨ ਦੇ ਪੱਧਰਾਂ ਦਾ ਟ੍ਰਾਂਜ਼ੀਸ਼ਨ ਮੈਟਰਿਕਸ

CMR as of Mar'20	Utilization Rate Bucket as of Mar'20	Utilization Rate Bucket as of Jun'20			Proportion of borrowers as of Feb'20
		<50%	50-75%	75%+	
CMR1-3	<50%	77%	14%	9%	12.9%
	50-75%	34%	44%	22%	4.9%
	75%+	12%	16%	72%	10.7%
CMR4-6	<50%	69%	16%	14%	8.6%
	50-75%	23%	49%	28%	6.3%
	75%+	6%	10%	84%	28.3%
CMR7-10	<50%	87%	7%	6%	5.8%
	50-75%	14%	71%	15%	2.6%
	75%+	2%	3%	95%	19.9%

ਸੀਐੱਮਆਰ 7 ਤੋਂ ਸੀਐੱਮਆਰ-10 ਦੇ ਸਬ-ਪ੍ਰਾਈਮ ਸੈਗਮੈਂਟ ਵਿੱਚ ਯੂਟੀਲਾਈਜ਼ੇਸ਼ਨ ਦੀਆਂ ਦਰਾਂ ਵਿੱਚ ਬਹੁਤ ਹੀ ਪਾਬੰਦੀ ਹੈ ਕਿਉਂਕਿ ਜ਼ਿਆਦਾਤਰ ਉਧਾਰ ਲੈਣ ਵਾਲਿਆਂ ਕੋਲ ਪਹਿਲਾਂ ਹੀ ਉੱਚ ਯੂਟੀਲਾਈਜ਼ੇਸ਼ਨ ਦਰਾਂ ਹਨ। ਪਰ, ਪ੍ਰਾਈਮ ਅਤੇ ਸੁਪਰ-ਪ੍ਰਾਈਮ ਸੈਗਮੈਂਟ ਦੇ ਵਿਚਕਾਰ, ਇਹ ਸਪੱਸ਼ਟ ਹੁੰਦਾ ਹੈ ਕਿ ਸੀਐੱਮਆਰ 4 ਤੋਂ ਸੀਐੱਮਆਰ 6 ਦੇ ਪ੍ਰਮੁੱਖ ਸੈਗਮੈਂਟ ਵਿੱਚ ਸੀਐੱਮਆਰ 1 ਤੋਂ ਸੀਐੱਮਆਰ 3 ਦੇ ਸੁਪਰ - ਪ੍ਰਾਈਮ ਸੈਗਮੈਂਟ ਨਾਲੋਂ ਤੁਲਨਾਤਮਕ ਤੌਰ 'ਤੇ ਉੱਚ ਟ੍ਰਾਂਜ਼ੀਸ਼ਨ ਅਤੇ ਉੱਚ ਯੂਟੀਲਾਈਜ਼ੇਸ਼ਨ ਰੇਟ ਹੈ।

ਸੰਖੇਪ ਵਿੱਚ, ਜੇ ਖੁੰਝੇ ਭੁਗਤਾਨਾਂ ਅਤੇ ਵੱਧ ਰਹੀਆਂ ਯੂਟੀਲਾਈਜ਼ੇਸ਼ਨ ਦਰਾਂ ਨੂੰ ਤਣਾਅ ਦੇ ਸ਼ੁਰੂਆਤੀ ਸੰਕੇਤਾਂ ਵਜੋਂ ਮੰਨਿਆ ਜਾਂਦਾ ਹੈ ਤਾਂ ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਵੀ ਕੋਵਿਡ ਮਹਾਮਾਰੀ ਦੀ ਸਥਿਤੀ ਵਿੱਚ ਮੁਕਾਬਲਤਨ ਵਧੇਰੇ ਲਚਕੀਲੀਆਂ ਬਣੀਆਂ ਰਹੀਆਂ ਹਨ।




ਐੱਮਐੱਸਐੱਮਈਜ਼ ਦਾ ਸੈਕਟਰ ਅਨੁਸਾਰ ਜੋਖਮ ਮੁਲਾਂਕਣ

ਐੱਮਐੱਸਐੱਮਈ ਕਰਜ਼ਦਾਰਾਂ ਦਾ ਸੈਕਟਰ ਅਨੁਸਾਰ ਜੋਖਮ ਮੁਲਾਂਕਣ ਹਰੇਕ ਸੈਕਟਰ ਵਿੱਚ ਐੱਮਐੱਸਐੱਮਈ ਦੀ ਢਾਂਚਾਗਤ ਮਜ਼ਬੂਤੀ ਨੂੰ ਸਮਝਣ ਲਈ ਕੀਤਾ ਜਾਂਦਾ ਹੈ। ਜਿਨ੍ਹਾਂ ਸੈਕਟਰਾਂ ਲਈ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਉਹ ਆਰਥੀਆਈ ਦੀ ਮਾਹਰ ਕਮੇਟੀ, ਕੇ ਵੀ ਕਾਮਥ ਦੀ ਪ੍ਰਧਾਨਗੀ ਵਿੱਚ 'ਰਿਪੋਰਟ ਆਫ ਦਾ ਐਕਸਪਰਟ ਕਮੇਟੀ ਆਨ ਰੈਜ਼ੋਲਿਊਸ਼ਨ ਫਰੇਮਵਰਕ ਫਾਰ ਕੋਵਿਡ-19 ਰਿਲੇਟਡ ਸਟੈੱਸ' ਵਿੱਚੋਂ ਲਿਆ ਗਿਆ ਹੈ। ਐੱਮਐੱਸਐੱਮਈ ਦੀ ਸੀਐੱਮਆਰ ਦੀ ਵੰਡ ਵਿੱਚ ਫਰਵਰੀ 20 ਅਤੇ ਜੂਨ 20 ਵਿੱਚ ਹਲਕੀ ਤਬਦੀਲੀ ਹੈ, ਇਸ ਲਈ ਇਸ ਵਿਸ਼ਲੇਸ਼ਣ ਲਈ ਨਵੀਨਤਮ ਸੀਐੱਮਆਰ ਦੀ ਵਰਤੋਂ ਕੀਤੀ ਗਈ ਹੈ।

ਸਾਰੇ ਸੈਕਟਰਾਂ ਲਈ ਸੀਐੱਮਆਰ ਦੀ ਵੰਡ ਇੱਕ ਦੂਜੇ ਤੋਂ ਬਹੁਤ ਵੱਖਰੀ ਹੈ। ਲੋਜਿਸਟਿਕਸ, ਹੋਟਲ - ਰੈਸਟੋਰੈਂਟ - ਟੂਰਿਜ਼ਮ ਅਤੇ ਮਾਈਨਿੰਗ ਸੈਕਟਰਾਂ ਵਿੱਚ ਸੁਪਰ - ਪ੍ਰਾਈਮ ਐੱਮਐੱਸਐੱਮਈ ਦਾ ਅਨੁਪਾਤ ਘੱਟ ਹੈ। ਅਤੇ ਕੈਮੀਕਲ ਅਤੇ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਅਤੇ ਆਟੋ ਕੰਪੋਨੈਂਟਸ, ਮੈਨੂਫੈਕਚਰਿੰਗ ਅਤੇ ਡੀਲਰਸ਼ਿਪ ਸੈਕਟਰਾਂ ਵਿੱਚ ਸੁਪਰ - ਪ੍ਰਾਈਮ ਐੱਮਐੱਸਐੱਮਈ ਦਾ ਹਿੱਸਾ ਸਭ ਤੋਂ ਵੱਧ ਹੈ।

ਪਰ ਇੱਕ ਹੋਰ ਪਰਿਪੇਖ ਇਹ ਹੈ ਕਿ ਸਾਰੇ ਸੈਕਟਰਾਂ ਵਿੱਚ ਕੁਝ ਐੱਮਐੱਸਐੱਮਈ ਹੁੰਦੇ ਹਨ ਜੋ ਜਾਂ ਤਾਂ ਢਾਂਚਾਗਤ ਤੌਰ 'ਤੇ ਮਜ਼ਬੂਤ ਜਾਂ ਕਮਜ਼ੋਰ ਹੁੰਦੇ ਹਨ। ਕੋਵਿਡ ਸਥਿਤੀ ਨੇ ਹੋ ਸਕਦਾ ਹੈ ਕਿ ਸਾਰੇ ਸੈਕਟਰਾਂ ਨੂੰ ਬਰਾਬਰ ਪ੍ਰਭਾਵਿਤ ਨਾ ਕੀਤਾ ਹੋਵੇ, ਪਰ ਅਸੀਂ ਹਾਲੇ ਵੀ ਦੇਖ ਸਕਦੇ ਹਾਂ ਕਿ ਬਹੁਤੇ ਐੱਮਐੱਸਐੱਮਈ ਸਾਰੇ ਸੈਕਟਰਾਂ ਵਿੱਚ ਮਜ਼ਬੂਤ ਹਨ ਅਤੇ ਮੌਜੂਦਾ ਆਰਥਿਕ ਚੁਣੌਤੀ ਵਿੱਚ ਬਿਹਤਰ ਸਥਿਤੀ ਵਿੱਚ ਹਨ।

ਐਗਰੀਬਿਟ 26: ਸੀਐੱਮਆਰ ਦੁਆਰਾ ਜੂਨ 20 ਵਿੱਚ ਕਾਮਥ ਕਮੇਟੀ ਵਿੱਚ ਦੱਸੇ ਗਏ ਸੈਕਟਰਾਂ ਲਈ ਐੱਮਐੱਸਐੱਮਈ ਦੀ ਪੋਰਟਫੋਲੀਓ ਵੰਡ



⁴ ਕਰਜ਼ਦਾਰਾਂ ਅਦਾਰਿਆਂ ਵੱਲੋਂ ਟ੍ਰਾਂਸਯੂਨੀਅਨ ਸੀਆਈਬੀਆਈਐੱਲ ਦੇ ਵਪਾਰਕ ਕ੍ਰੈਡਿਟ ਡਾਟਾਬੇਸ ਨੂੰ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਸੈਕਟਰਾਂ ਦੀ ਪਛਾਣ ਕੀਤੀ ਗਈ ਹੈ; ਕਾਮਥ ਕਮੇਟੀ ਰਿਪੋਰਟ ਸਿਰਫ ਰੇਡ, ਜਾਣਕਾਰੀ 4. ਦੀ ਗੱਲ ਕਰਦੀ ਹੈ। ਰੇਡ ਅਤੇ ਹੋਰ ਇੰਫ੍ਰਾਸਟਰਕਚਰ ਪੂਰੇ ਇੰਫ੍ਰਾਸਟਰਕਚਰ ਨਾਲ ਭਰਿਆ ਪਿਆ ਹੈ; ਕਾਮਥ ਕਮੇਟੀ ਰਿਪੋਰਟ ਖਪਤਕਾਰ ਡਿਊਰੇਬਲ/ਖੁਰਾਕ ਪਦਾਰਥ ਜਾਣਕਾਰੀ 9 ਵਿੱਚ ਹੈ। ਐੱਫਐੱਮਸੀਜੀ ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਸੈਕਟਰ; ਕੰਪਨੀਆਂ ਜਾਂ ਤਾਂ ਕਾਮਥ ਕਮੇਟੀ ਵਿੱਚ ਦੱਸੇ ਨਾਲੋਂ ਵੱਖਰੀ ਸ਼੍ਰੇਣੀ ਵਿੱਚ ਹਨ ਜਾਂ ਜਿਨ੍ਹਾਂ ਦਾ ਪਤਾ ਨਹੀਂ ਲੱਗਿਆ ਉਨ੍ਹਾਂ ਨੂੰ ਨਾਟ ਮੈਪਡ ਲਿਖਿਆ ਹੈ; ਐੱਮਐੱਸਐੱਮਈ ਸੀਐੱਮਆਰ ਦੇ ਆਧਾਰ 'ਤੇ ਸੁਪਰ-ਪ੍ਰਾਈਮ: ਸੀਐੱਮਆਰ 1 ਤੋਂ ਸੀਐੱਮਆਰ 3; ਪ੍ਰਾਈਮ: ਸੀਐੱਮਆਰ 4 ਤੋਂ ਸੀਐੱਮਆਰ 6 ਅਤੇ ਸਬ-ਪ੍ਰਾਈਮ ਸੀਐੱਮਆਰ 7 ਤੋਂ ਸੀਐੱਮਆਰ 10 ਤੱਕ ਵੰਡੀਆਂ ਹਨ।

ਸਿੱਟਾ

ਕੋਵਿਡ ਮਹਾਮਾਰੀ ਕਾਰਨ ਆਰਥਿਕ ਸਥਿਤੀ ਨੇ ਪਿਛਲੇ ਛੇ ਮਹੀਨਿਆਂ ਵਿੱਚ ਐੱਮਐੱਸਐੱਮਈ ਦੇ ਕਰਜ਼ਾ ਦੇਣ ਵਾਲੇ ਈਕੋਸਿਸਟਮ ਲਈ ਬਹੁਤ ਸਾਰੀਆਂ ਚੁਣੌਤੀਆਂ ਅਤੇ ਅਵਸਰ ਦਿੱਤੇ ਹਨ। ਸਾਰੇ ਈਕੋਸਿਸਟਮ ਪਲੇਅਰ ਐੱਮਐੱਸਐੱਮਈ ਨੂੰ ਕਰਜ਼ਾ ਦੇਣ ਦੇ ਨਵੇਂ ਨੋਰਮਲ ਅਨੁਸਾਰ ਨਿਰੰਤਰ ਢਲ ਰਹੇ ਹਨ।

ਸਰਕਾਰ ਦੁਆਰਾ ਐੱਮਐੱਸਐੱਮਈ ਲਈ ਸਮੇਂ ਸਿਰ 3 ਲੱਖ ਕਰੋੜ ਦੇ ਪੈਕੇਜ ਜਾਰੀ ਕਰਨ ਅਤੇ ਕਰਜ਼ਦਾਤਾਵਾਂ ਦੁਆਰਾ ਪੈਕੇਜ ਨੂੰ ਤੇਜ਼ੀ ਨਾਲ ਅਪਣਾਉਣ ਨਾਲ ਮੌਜੂਦਾ ਸਮੇਂ ਵਿੱਚ ਐੱਮਐੱਸਐੱਮਈ ਨੂੰ ਲਾਭ ਉਠਾਉਣ ਲਈ ਬਹੁਤ ਹੀ ਲੋੜੀਂਦਾ ਪਲੇਟਫਾਰਮ ਮਿਲਿਆ ਹੈ। ਅਸੀਂ ਦੇਖ ਰਹੇ ਹਾਂ ਕਿ ਬਿਹਾਰ, ਝਾਰਖੰਡ, ਪੰਜਾਬ ਅਤੇ ਕੇਰਲ ਵਰਗੇ ਸੂਬਿਆਂ ਨੇ ਐੱਮਐੱਸਐੱਮਈ ਨੂੰ ਉਧਾਰ ਦੇਣ ਵਿੱਚ ਮੁੜ ਤਰੱਕੀ ਕੀਤੀ ਹੈ ਅਤੇ ਮਹਾਰਾਸ਼ਟਰ ਅਤੇ ਦਿੱਲੀ ਜਿਹੇ ਉਧਾਰ ਦੇਣ ਵਾਲੇ ਸੂਬੇ ਇਸ ਵਿੱਚ ਦਿੱਲੇ ਦਿਖਾ ਰਹੇ ਹਨ। ਹਾਲਾਂਕਿ ਬਹੁਤ ਸਾਰਾ ਧਿਆਨ ਐੱਮਐੱਸਐੱਮਈ ਨੂੰ ਕ੍ਰੈਡਿਟ ਦੇਣ ਵੱਲ ਹੈ, ਜੋਖਮ ਦੇ ਨਜ਼ਰੀਏ ਤੋਂ ਢਾਂਚਾਗਤ ਤੌਰ 'ਤੇ ਮਜ਼ਬੂਤ ਐੱਮਐੱਸਐੱਮਈ ਹਾਲੇ ਵੀ ਲਚਕੀਲੀਆਂ ਬਣੀਆਂ ਰਹੀਆਂ ਹਨ।

ਜਿਵੇਂ ਕਿ ਅਸੀਂ ਨਵੇਂ ਨੋਰਮਲ ਵੱਲ ਅੱਗੇ ਵਧਦੇ ਹਾਂ, ਅਸੀਂ ਈਕੋਸਿਸਟਮ ਲਈ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਅਤੇ ਅਵਸਰ ਵੇਖਾਂਗੇ। ਉਦਯੋਗ ਪੱਧਰ 'ਤੇ ਐੱਮਐੱਸਐੱਮਈ ਦੀਆਂ ਬਾਰੀਕੀ ਸੂਝਾਂ 'ਤੇ ਨੇੜਿਓਂ ਨਜ਼ਰ ਰੱਖਣ ਅਤੇ ਸਮੇਂ ਸਿਰ ਅਤੇ ਸਰਬੋਤਮ ਦਖਲਅੰਦਾਜ਼ੀ ਕਰਨ ਦੀ ਜ਼ਰੂਰਤ ਲੰਬੇ ਸਮੇਂ ਲਈ ਕਰਜ਼ਦਾਰਾਂ, ਐੱਮਐੱਸਐੱਮਈ ਅਤੇ ਆਰਥਿਕਤਾ ਲਈ ਨਿਰੰਤਰ ਵਿਕਾਸ ਦੀ ਨੀਂਹ ਹੋਵੇਗੀ।



About SIDBI

Small Industries Development Bank of India has been established under an Act of the Parliament in 1990. SIDBI is mandated to serve as the Principal Financial Institution for executing the triple agenda of promotion, financing and development of the Micro, Small and Medium Enterprises (MSME sector) and co-ordination of the functions of the various Institutions engaged in similar activities. Over the years, through its various financial and developmental measures, the Bank has touched the lives of people across various strata of the society, impacted enterprises over the entire MSME spectrum and engaged with many credible institutions in the MSME ecosystem. For more information, visit www.sidbi.in.

About TransUnion CIBIL

TransUnion CIBIL is India's leading credit information company and maintains one of the largest repositories of credit information globally. We have over 3000 members—including all leading banks, financial institutions, non-banking financial companies and housing finance companies—and maintain more than 900 Million credit records of individuals and businesses.

Our mission is to create information solutions that enable businesses to grow and give consumers faster, cheaper access to credit and other services. We create value for our members by helping them manage risk and devise appropriate lending strategies to reduce costs and increase portfolio profitability. With comprehensive, reliable information on consumer and commercial borrowers, they are able to make sound credit decisions about individuals and businesses. Through the power of information, TransUnion CIBIL is working to support our members drive credit penetration and financial inclusion for building a stronger economy
We call this Information for Good.

Disclaimer

In case of any ambiguity/discrepancy in the translated contents in vernacular (vis a vis English / Hindi edition), the respective content/context in English / Hindi version will prevail

This MSME Pulse Report (Report) is prepared by TransUnion CIBIL Limited (TU CIBIL). By accessing and using the Report the user acknowledges and accepts such use is subject to this disclaimer. This Report is based on collation of information, substantially, provided by credit institutions who are members with TU CIBIL. While TU CIBIL takes reasonable care in preparing the Report, TU CIBIL shall not be responsible for accuracy, errors and/or omissions caused by inaccurate or inadequate information submitted to it by credit institutions. Further, TU CIBIL does not guarantee the adequacy or completeness of the information in the Report and/or its suitability for any specific purpose nor is TU CIBIL responsible for any access or reliance on the Report and that TU CIBIL expressly disclaims all such liability. This Report is not a recommendation for rejection / denial or acceptance of any application, product nor any recommendation by TU CIBIL to (i) Lend or not to Lend. (ii) enter into or not to enter into any financial transaction with the concerned individual/entity. The Information contained in the Report does not constitute advice and the user should carry out all the necessary analysis that is prudent in its opinion before making any decisions based on the Information contained in this Report. The use of the Report is governed by the provisions of the Credit Information Companies (Regulation) Act, 2005, the Credit Information Companies Regulations, 2006, Credit Information Companies Rules, 2006. No part of the report should be copied, circulated, published without prior approvals.

TransUnion  CIBIL

TransUnion CIBIL Limited
[Formerly: Credit Information Bureau (India) Limited]
CIN: U72300MH2000PLC128359

P: 6638 4600
F: 6638 4666
W: transunioncibil.com

One Indiabulls Centre, Tower 2A, 19th Floor,
Senapati Bapat Marg, Elphinstone Road,
Mumbai - 400 013.